

MTL/SEC/2023-24/36

Date: 28.07.2023

To, The Manager (Listing) BSE Limited, Floor 25, P.J. Towers, Dalal Street, Mumbai-400001

Dear Sir/Madam,

SCRIP Code No.: 511768 (MASTERTR)

Subject: News-Paper Publications Under Regulation 47 of the SEBI (Listing Obligations and Disclosure Requirements) Regulations, 2015

With reference to the Regulation 47(1)(b) read with Schedule III of SEBI (Listing Obligations and Disclosure Requirements) Regulations, 2015, please find enclosed newspaper clippings published in Desh Sewak (Punjabi) and in Financial Express (English) on Friday, the 28th day of July, 2023, in respect of Notice of Board Meeting to be held on 04.08.2023.

You are requested to kindly take the same on records.

Thanking You

Yours Faithfully
For Master Trust Limited

(VIKAS GUPTA)

Company Secretary & Compliance Officer

CIN: L65991PB1985PLC006414

Regd. Office: Master Chambers, SCO 19, 3rd Floor, Feroze Gandhi Market, Ludhiana, Punjab-141 001 • Tel.: 0161-5043500 Corporate Office: 1012, 10th Floor, Arunachal Building, 19, Barakhmba Road, New Delhi -110001 • Tel.: 011-42111000 E-mail: secretarial@mastertrust.co.in • Website: www.mastertrust.co.in

FINANCIAL EXPRESS

SMFG INDIA CREDIT COMPANY LIMITED

(formerly Fullerton India Credit Company Limited)

Corporate Office: 10th Floor, Office No. 101, 102 & 103, 2 North Avenue, Maker Maxity,

Bandra Kurla Complex, Bandra (E), Mumbai - 400051.

POSSESSION NOTICE (For Immovable Property)

(Under Rule 8 (1) of the Security Interest (Enforcement) Rules, 2002)

(Formerly Fullerton India Credit Co. Ltd.), Having its registered office at Megh Towers,

3rd Floor, Old No. 307, New No. 165, Poonamallee High Road Maduravoyal, Chennai,

Tamil Nadu-600095 and corporate office at 10th Floor Floor, Office No. 101, 102 & 103, 2

North Avenue, Maker Maxity, Bandra Kurla Complex, Bandra (E), Mumbai - 400051

under Securitisation and Reconstruction of Financial Assets and Enforcement of Security

nterest Act, 2002 (54 of 2002), and in exercise of powers conferred under Section 13

read with Rule 3 of the Security Interest (Enforcement) Rules, 2002 issued Demand

Notice dated 13-05-2023 calling upon the borrower(s) 1) MATSYA HEALTHCARE

PRIVATE LIMITED, 2) MANU SHARMA, 3) ATUL SHARMA (SON OF DECEASED UMA

PANNA), 4) MALA AGNIHOTRI (DAUGHTER OF DECEASED UMA PANNA) 5)MANU

SHARMA (SON OF DECEASED UMA PANNA) under loan account number (s) #

191201310179895 & 191201310179875 to repay the amount mentioned in the notice

peing Rs. 4,05,31,268.17/- (Rupees Four Crore Five Lakh Thirty One Thousand Two

fundred Sixty Eight and Seventeen Paisa Only) within 60 days from the date of receipt

'he borrower(s) having failed to repay the amount, notice is hereby given to the

borrower(s) and the public in general that undersigned has taken possession of the

property described herein below in exercise of powers conferred on him under sub-

section (4) of section 13 of the Act read with Rule 8 of the Security Interest (Enforcement)

he borrower in particular and the public in general are hereby cautioned not to deal with

he property and any dealings with the property will be subject to the Charge of Fullerton

ndia Credit Company Limited for an amount of Rs. 4,05,31,268,17/- (Rupees Four Crore

Five Lakh Thirty One Thousand Two Hundred Sixty Eight and Seventeen Paisa Only) as on

The borrower's attention is invited to provisions of sub-section (8) of section 13 of the

Description Of Immovable Property: 1.) All part and parcel of property bearing Commercial

Building No-B004/012224 Khata No-821/848 Comprised under Khasra No-17//23/1 (3-7),

23/z (1-1) , 24 (6-11) 34//4/1 (3-6), 4/2 (0-2) total land measuring Rakba 14 Kanal 07 Marla

being its 91/2583 share i.e 00 kanal 10 Marla 01 Sarsahi situated at village Bhabat Zirakpur

SD/-, Authorised Officer.

Exh. No. 19325

2.) All part and parcel of property bearing House No 1535 Sector - 15 Panchkula-134111.

Rules, 2002 on this 27 Day of 07 in the year 2023.

Act, in respect of time available, to redeem the secured assets.

Hadbast No-234 Tehsil Derabassi and district SAS Nagar (Mohali)-160071.

12.05.2023 and interest thereon.

Place: Panchkula Date: 28.07.2023

Rules, 1993.

Whereas the undersigned being the authorized officer of SMFG India Credit Co. Ltd.

E-AUCTION

REGISTERED OFFICE: 27, BKC, C-27, G BLOCK, BANDRA KURLA COMPLEX, BANDRA (EAST), MUMBAI - 400051 Branch Office: Basement, SCO 153-154-155, Sector 9C, Madhya Marg, Chandigarh- 160009, India

Kotak Kotak Mahindra Bank Ltd.

PUBLIC NOTICE FOR E-AUCTION FOR SALE OF IMMOVABLE PROPERTY LAST DATE & TIME OF SUBMISSION OF EMD AND DOCUMENTS (HARD COPY) AND (ON LINE) 16.08.2023, 04:00 PM DATE & TIME OF E-AUCTION: 18.08.2023, 11:00 AM TO 12.00 Noon (with unlimited extensions of 5 minutes duration each till the conclusion of the sale)

PUBLIC NOTICE FOR SALE OF IMMOVABLE PROPERTIES MORTGAGED TO THE BANK UNDER SECURITISATION &

RECONSTRUCTION OF FINANCIAL ASSETS & ENFORCEMENT OF SECURITY INTEREST ACT 2002 (NO. 54 OF 2002) SARFAESI ACT. Whereas, the borrower/s named hereunder have defaulted to Kotak Mahindra Bank Ltd, and owe the sums as indicated herein below and further interest thereon, Kotak Mahindra Bank Ltd., through its Authorized Officer, had taken possession of the mortgaged properties under section 13(4) of SARFAESI Act 2002 and the Bank has decided to sell the properties. described here in below against their names, on "as is where is" and "as is what is" and "no complaint" condition, under rule 8 to 9 of the Security Interest (Enforcement) Rules, 2002. The sale will be done by the undersigned through e-auction platform provided at the website: https://kotakbank.auctiontiger.net also on auctiontigermobileapp

Name of Account & Borrower/ Mortgagor(s)/ Guarantor(s)

Description of the immovable property 1. M/s. Chandu Ram Nand Lal (Non Agricultural Property owned by Mrs. Rs. 53,72,430/- as on (Borrower) Partnership Firm of Pushpa Devi w/o Sh. Chandu Ram)

EMD Amount (s) as REMITTANCE per demand **Account Details** notice 31.07.2019 with Mr. Pawan Kumar, Mr. Parveen All that piece and parcel of Non Agricultural further interest, costs Nariman Point Branch, Mumbai, Kumar and Mrs. Pushpa Devi Immoveable Commercial Property being Shop and charges thereon.

Institute of Corporate Affairs (IICA), Plot No. 6,7,8 Sector 5, IMT Manesar District Gurgaon (Haryana), 122050 that "Shakti Reserve Price Industries" a partnership firm may be **Earnest Money Deposit** registered under Part I of Chapter XXI of the Companies Act, 2013, as a company limited by shares under the name and style of 'Shakti Nutritions Private Limited' 2. The principal objects of the company

a)To Convert a registered partnership firm 'Shakti Industries' into a Private Limited Company as a going concern under Part I of Chapter XXI of Companies Act, 2013. b)To carry on in India or abroad the business as manufacturers, producers, dealers, traders, importers, exporters, processors, extractors, blenders, refiners of mustard oil and its by-products.

Form No: URC 2

Companies Act, 2013

Advertisement giving notice about

registration under Part I of Chapter XXI of

(Pursuant to Section 374(b) of Companies

Act, 2013 and rule 4(1) of Companies

(Authorized to Register) Rules, 2014

c)To carry on in India or abroad the business as manufacturers, producers, dealers, traders, importers and exporters of kinds and description of cattle feed 3.A copy of the draft memorandum and articles of association of the proposed company may be inspected at the office at "Jagera Road, Mandi Ahmedgarh"

4. Notice is hereby given to any person objecting to this application may communicate their objection in writing to the Registrar at Central Registration Centre (CRC), Indian Institute of Corporate Affairs (IICA), Plot No. 6,7,8 Sector 5, IMT Manesar District Gurgaon (Haryana), 122050 within twenty-one days from the date of publication of this notice, with a copy to the Company at its registered office.

Dated this 27th July, 2023 Name of the Applicants

Suresh Kumar 2 Jagdish Chand 3 Jai Gopal

MASTER TRUST UMITED

Regd. Office: Master Chambers, 3rd Floor, 19, Feroze Gandhi Market, Ludhiana-141001 (Pb) CIN: L65991PB1985PLC006414

Tel.: 0161-5043500 E-mail: secretarial@mastertrust.co.in

NOTICE

Notice, pursuant to regulation 47(1) (a) or the SEBI (Listing Obligations and Disclosure Requirements) Regulations, 2015, is hereby given that the meeting of Board of Directors of the Company will be held on Friday, the 4th day of August, 2023 at 4.00 P.M. at the Registered Office of the Company to consider and approve the Standalone and Consolidated Un-Audited Financial Results for the quarter ended 30th June, 2023.

For Master Trust Limited

Place : Ludhiana Company Secretary

Whilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

DEBTS RECOVERY TRIBUNAL CHANDIGARH, (DRT-2) 1st Floor, SCO 33-34-35, Sector -17A, Chandigarh

SMFG India Credit Company Limited (formerly Fullerton India Credit Co. Ltd.)

(Additional space allotted on 3rd & 4th Floor also) Case No.: 0A/278/2019

Summons under Sub-Section (4) of Section 19 of the Act, read with Sub-rule (2A) of rule 5 of the Debt Recovery Tribunal (Procedure)

> ANDHRA BANK VS

 Harvinder Kaur D/W/S/O-D/o Partipal Singh. Mrs. Harvinder Kaur Daughter of S. Partipal Singh R/o House No. 2161, Phase X, SAS Nagar, Mohali, Punjab. Sahibzada Ajit Singh Nagar/Mohali/ Ajitgarh, Punjab.

Also At: Mrs. Harvinder Kaur Daugher of S. Partipal Singh, Resident

of House No. 43-G, Uppal Marble, Arch, Manimajra, U.T. Chandigarh-2. Varinder Singh S/o Sh. Surinder Singh, H. No. 2161, Phase X, SAS Nagar, Mohali. Sahibzada Ajit Singh Nagar/Mohali/ Ajitgarh, Punjab. Also At: Shri Varinder Singh Son of Shri Surinder Singh, Resident of

House No. 43-G, Uppal Marble, Arch, Manimajra, U.T. Chandigarh-Mrs. Manjit Kaur D/o Sh. S. Gurdayan Singh, H. No. 2161, Phase X. SAS Nagar, Mohali, Punjab. Sahibzada Ajit Singh Nagar/Mohali/

Aiitgarh, Punjab. Also At : Mrs. Manjit Kaur Daughter of S. Gurdayal Singh at House No. 43-G, Uppal Marble, Arch, Manimajra, U.T. Chandigarh-160013.

SUMMONS Whereas, OA/278/2019 was listed before Hon'ble Presiding

Officer/Registrar on 13.07.2023. Whereas this Hon'ble Tribunal is pleased to issue summons/notice on the said Application under section 19(4) of the Act, (OA) filed against you for

recovery of debts of Rs. 3,36,59,412.50 (application along with copies of documents etc. annexed). In accordance with sub-section (4) of section 19 of the Act, you, the

defendants are directed as under :-(i) To show cause within thirty days of the service of summons as to why relief prayed for should not be granted:

(ii) To disclose particulars of properties or assets other than properties and assets specified by the applicant under serial number 3A of the original iii) You are restrained from dealing with or disposing of secured assets or

such other assets and properties disclosed under serial number 3A of the original application, pending hearing and disposal of the application for (iv) You shall not transfer by way of sale, lease or otherwise, except in the

ordinary course of his business any of the assets over which security interest is created and/or other assets and properties specified or disclosed under serial number 3A of the original application without the prior approval (v) You shall be liable to account for the sale proceeds realised by sale of

secured assets or other assets and properties in the ordinary course of business and deposit such sale proceeds in the account maintained with he bank or financial institutions holding security interest over such assets. You are also directed to file the written statement with a copy thereof urnished to the applicant and to appear before Registrar on 27.10.2023 at 10:30 A.M. failing which the application shall be heard and decided in your

Given under my hand and the seal of this Tribunal on this date 19.07.2023.

C lassifieds

CLASSIFIED AD DEPOT (CAD) Book classified ads at your nearest Express

Group's authorised Classified Ad Depots EAST

PATPARGANJ : CHAVI ADVERTISERS, Ph.: 9899701024,

22090987, 22235837, **PREET VIHAR**: AD BRIDGE COMMU-NICATION, Ph.: 9810029747, 42421234, 22017210 **SHAKARPUR:** PARICHAY ADVERTISING & MARKETING Ph.: 9350309890, 22519890, 22549890 WEST

JANAKPURI: TRIMURTI ADVERTISERS, Ph.: 9810234206,

25530307. KAROL BAGH (REGHARPURA): K R ADVERTIS-ERS, Ph.: 9810316618, 9310316618, 41547697, KARAM-**PURA:** GMJ ADVERTISING & MARKETING PVT. LTD., Ph. 9310333777, 9211333777, 9810883377, **NEW MOTI** : MITTAL ADVERTISING, Ph.: 25178183 9810538183, 9555945923, **MOTI NAGAR:** UMA ADVER-TISERS, Ph.: 9312272149, 8800276797, RAMESH NAGAR: POSITIVE ADS, Ph.: 9891195327, 9310006777, 65418908 TILAK NAGAR: SHIVA ADVERTISERS, Ph.: 9891461543 25980670, 20518836, **VIKAS PURI**: AAKAR ADVT, MEDIA Ph.: 9810401352, 9015907873, 9268796133

CHANDNI CHOWK: RAMNIWAS ADVERTISING & MARKET ING, Ph.: 9810145272, 23912577, 23928577, **CONNAUGHT**

PLACE: HARI OM ADVERTISING COMPANY Ph.: 9811555181, 43751196 NORTH TIS HAZARI COURT: SAI ADVERTISING, Ph.: 9811117748

KINGWAY CAMP : SHAGUN ADVERTISING, Ph.: 9818505505, 27458589, PATEL CHEST (OPP. MORRIS NAGAR POLICE STATION): MAHAN ADVERTISING & MAR-KETING, Ph.: 9350304609, 7042590693, PITAMPURA (PRASHANT VIHAR) : PAAVAN ADVERTISER Ph.: 9311564460, 9311288839, 47057929

SOUTH CHATTARPUR: A & M MEDIA ADVERTISING, Ph.:

9811602901, 65181100, 26301008, **KALKAJI** : ADWIN ADVERTISING, Ph.: 9811111825, 41605556, 26462690 MALVIYA NAGAR: POOJA ADVERTISING & MARKETING SERVICE, Ph.: 9891081700, 24331091, 46568866, YUSUF SARAI: TANEJA ADVERTISEMENT & MARKETING Ph.: 9810843218, 26561814, 26510090

NCR

FARIDABAD (NEELAM FLYOVER) : AID TIME (INDIA) ADVERTISING, Ph.: 9811195834, 0129-2412798, 2434654, FARIDABAD (NIT, KALYAN SINGH CHOWK) : PULSE ADVERTISING, Ph.: 9818078183, 9811502088, 0129-4166498, FARIDABAD: SURAJ ADVERTISING & MARKET-ING, Ph.: 9810680954, 9953526681, GURGAON: SAMBOD-HI MEDIA PVT. LTD., Ph.: 0124-4065447, 9711277174, 9910633399, GURGAON: AD MEDIA ADVERTISING & PR, Ph.: 9873804580, NOIDA (SEC. 29): RDX ADVERTISING, Ph.: 9899268321, 0120-4315917, NOIDA (SEC. 65): SRI SAI MEDIA, Ph.: 0120-4216117, NOIDA (SEC. 58): JAI LAKSHMI ADVERTISERS, Ph.: 9873807457, 9911911719 GHAZIABAD (HAPUR ROAD TIRAHA, NR GURUDWARA): TIRUPATI BALAJI ADVERTISING & MARKETING, Ph.: 9818373200, 8130640000, 0120-4561000

EDUCATION (IAS & PMT ACADEMIES)

FRIENDS PUBLICITY SERVICE 23287653, 23276901, 9212008155 For CAD enquiries please contact : **ROHIT JOSHI** 9818505947, **ABHINAV GUPTA** 9910035901 For booking classified ads, please contact 011-23702148, 0120-6651215, E-mail: delhi.classifieds@expressindia.com

Chandigarh /

1. Notice is hereby given that in pursuance of sub-section (2) of Section 366 of the Companies Act, 2013, an application is Website: www.mastertrust.co.in proposed to be made after fifteen days

hereof but before the expiry of thirty days hereinafter to the Registrar at Central Registration Centre (CRC), Indian

Vikas Gupta

Date: 27.07.2023 & Compliance Officer

"IMPORTANT"

CAPITAL

PROTECTING INVESTING FINANCING ADVISING Aditya Birla Housing Finance Limited

Registered Office: Indian Rayon Compound, Veraval, Gujarat 362266

Branch Office: Aditya Birla Housing Finance, 1st Floor, Khasra No. 3735/1, Khewat No. 577, GT Road, Near Gohana Chowk, Panipat-Harvana- 132103 ABHFL: Authorized Officer Mr. Mandeep Luthra; Contact No- 09999009978 and Mr.Amandeep Taneja: Contact: 919711246064 Sankalp Srivastava: 918600164979

Chirag Lokhande; Contact:+919773758208 2. Auction Service Provider (ASP):-

M/s. Globe Tech Infosystems Private Limited - Mr. Samir Chakravorty; SALE NOTICE FOR SALE OF IMMOVABLE PROPERTY

E-Auction Sale Notice for Sale of Immovable Asset(s) under the Securitization and Reconstruction of Financial Assets and Enforcement of Security Interest Act, 2002 read with provision to rule 8(6) of the Security Interest (Enforcement) Rules, 2002. Notice is hereby given to the public in general and in particular to the Borrower(s) and

Guarantor(s) that the below described immovable properties mortgaged/charged to the Aditya Birla Housing Finance Limited/Secured Creditor, the possession of which has been taken by the Authorized Officer of Aditya Birla Housing Finance Limited/Secured Creditor, will be put to sale by auction on "As is where is", "As is what is", and "Whatever there is" on 31-08-2023, for recovery of INR 14,80,132.49/- (Rupees Fourteen Lacs Eighty Thousand One Hundred Thirty Two and Forty Nine Paisa Paisa Only) as on 15-06-2022 and further interest and other expenses thereon till the date of realization, due to Aditya Birla Housing Finance Limited/Secured Creditor from the Borrowers namely Tarun, Sunita Rani.

The reserve price will be INR 10,17,010/- (Rupees Ten Lacs Seventeen Thousand and Ter Only) and the Earnest Money Deposit (EMD) will be INR 1,01,700.95/- (Rupees One Iac One Thousand Seven Hundred Ninety Five Paisa only). The last date of EMD deposit is 29-08-2023. The date for inspection of the said property is fixed on 28-08-2023 between 11:00

DESCRIPTION OF IMMOVABLE PROPERTY All That is Part and parcel Of House No. 204 part Of L , Measuring 35 Sq. Yards, Bearing

Municipal No. 1224, Halqa No. 16, Abadi Bhagat Nagar, Tehsil Camp Panipat, Under Nagal Nigam, Panipat, Tehsil and District Panipat. For detailed terms and conditions of the sale, please refer to the link provided

Aditya Birla Housing Finance Limited/Secured Creditor's website i.e. https://homefinance.adityabirlacapital.com/properties-for-auction-under-sarfaesi-act or https://BestAuctionDeal.com

Authorized Officer

Date: 28-07-2023

Aditya Birla Housing Finance Limited

DEBTS RECOVERY TRIBUNAL CHANDIGARH (DRT 2) 1st Floor SCO 33-34-35 Sector-17A, Chandigarh (Additional space allotted on 3rd & 4th Floor also)

Case No.: OA/1647/2022 Summons under sub-section (4) of section 19 of the Act, read with sub-rule (2A) of rule 5 of the Debt Recovery Tribunal

(Procedure) Rules, 1993. Exh. No.: 16154 PUNJAB NATIONAL BANK

SMT VIDYAWATI WIFE OF SHRI BARU RAM (3) Sh Rajesh Kumar son of Sh Baru Ram Village Kathura Tehsil Gohana Sonipat Haryana.

SUMMONS WHEREAS, OA/1647/2022 was listed before Hon'ble Presiding

Officer/Registrar on 02/02/2023. WHEREAS this Hon'ble Tribunal is pleased to issue summons/notice on the said Application under section 19(4) of the Act, (OA) filed against you for recovery of debts of Rs. 2565369.59/- (application along with

copies of documents etc. annexed). In accordance with sub-section (4) of section 19 of the Act, you, the defendants are directed as under:-

(i) to show cause within thirty days of the service of summons as to

why relief prayed for should not be granted.

(ii) to disclose particulars of properties or assets other than properties and assets specified by the applicant under serial number 3A of the original application. (iii) you are restrained from dealing with or disposing of secured

assets or such other assets and properties disclosed under serial number 3A of the original application, pending hearing and disposal of the application for attachment of properties. (iv) you shall not transfer by way of sale, lease or otherwise, except

in the ordinary course of his business any of the assets over which security interest is created and/or other assets and properties specified or disclosed under serial number 3A of the original application without the prior approval of the Tribunal (v) you shall be liable to account for the sale proceeds realised by

course of business and deposit such sale proceeds in the account maintained with the bank or financial institutions holding security interest over such assets. You are also directed to file written statement with a copy thereof furnished to the applicant and to appear before Registrar on 02/08/2023

sale of secured assets or other assets and properties in the ordinary

at 10:30 A.M. failing which the application shall be heard and decided in Given under my hand and the seal of this Tribunal on this date:

13/02/2023. Signature of Officer Authorised to issue summons.

copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

AVIOM INDIA HOUSING FINANCE PRIVATE LIMITED REGD. OFFICE: LGF-1, Aria Tower, JW Marriot, Delhi Aerocity, Hospitality District, New Delhi-110037 CIN: U65993DL2016PTC291377

PUBLIC NOTICE

Date: 27.07.2023

Notice is hereby given that AVIOM India Housing Finance Private Limited, a Housing Finance Company is shifting its Branch Office from Asha Deep Complex, Near HDFC Bank, Ram Ghat Road, Aligarh, UP-202001 to First Floor, Sai Plaza, Niranjanpuri, Ramghat Road, Aligarh, UP-202001 All concerned are requested to take note of the above notice.

For AVIOM India Housing Finance Private Limited

Authorised Signatory Date : July 27, 2023

CAPITAL PROTECTING INVESTING FINANCING ADVISING Aditya Birla Housing Finance Limited Registered Office: Indian Rayon Compound, Veraval, Gujarat 362266

Branch Office: Aditya Birla Housing finance limited Unit No. 40, 1st Floor .CCC Chandigarh City Centre , VIP Road , Block B , Zirakpur , Chandigarh -140603 ABHFL: Authorized Officer Mr. Vikas Arora: Contact Number 9878177000 and Mr. Rohit Saini: Contact Number 9996229751, Chirag Lokhande: Contact: 919773758208 2. Auction Service Provider (ASP):-

M/s. Globe Tech Infosystems Private Limited - Mr. Samir Chakravorty, SALE NOTICE FOR SALE OF IMMOVABLE PROPERTY

E-Auction Sale Notice for Sale of Immovable Asset(s) under the Securitization and Reconstruction of Financial Assets and Enforcement of Security Interest Act, 2002 read with provision to rule 8(6) of the Security Interest (Enforcement) Rules, 2002.

Notice is hereby given to the public in general and in particular to the Borrower(s) and Guarantor(s) that the below described immovable properties mortgaged/charged to the Aditya Birla Housing Finance Limited/Secured Creditor, the possession of which has been taken by the Authorized Officer of Aditya Birla Housing Finance Limited/Secured Creditor, will be put to sale by auction on "As is where is", "As is what is", and "Whatever there is" on 31-08-2023, for recovery of INR 15,26,258.73/- (Rupees Fifteen Lacs Twenty Six Thousand Two Hundred Fifty Eight and Seventy Three Paisa Only) as on 11-01-2023 and further interest and other expenses thereon till the date of realization, due to Aditya Birla Housing Finance Limited/Secured Creditor from the Borrowers namely Sunil, Reeta

The reserve price will be INR 8,75,869/- (Rupees Eight Lacs Seventy Five Thousand Eigh Hundred and Sixty Nine Only) and the Earnest Money Deposit (EMD) will be INR 87,586.90/ (Rupees Eighty Seven Thousand Five Hundred Eighty Six and Ninety Paisa Only). The last date of EMD deposit is 29-08-2023. The date for inspection of the said property is fixed on 28-08-2023 between 11:00 am to 04:00 pm.

DESCRIPTION OF IMMOVABLE PROPERTY

"All that Piece and parcel Of Land Area 50 Sq. Yds , Khewat Khatoni No. 117/233-234, Khasra No. 128, Tadadi 7-6 & Khewat Khatoni No. 116/232, Khasra No. 107 Tadadi 6-2 Vicho 1 Biswe House No. 01755, UID No. 53M011801090101755, Village Bitna , Hadbast No. 153 , Tehsil Kalka, District: Panchkula, Haryana and Bounded As: North: House Of Harwant Kaur, South Shop Of Shashi Sharma W/O Vipan Sharma, East: Street, West: Other Plot

For detailed terms and conditions of the sale, please refer to the link provided in Aditya Birla Housing Finance Limited/Secured Creditor's website i.e https://homefinance.adityabirlacapital.com/properties-for-auction-under-sarfaesi-act or https://BestAuctionDeal.com

Trade Name

of AP

Date: 28-07-2023

Name of

horised Pers

dealing with her.

financialexp.epap.in

Authorized Officer Aditya Birla Housing Finance Limited Place: Zirakpur

ADITYA BIRLA Aditya Birla Money Ltd. NOTICE

Member of Multi Commodity Exchange of India Limited (MCX) Membership No.:28730 Member of National Commodity & Derivatives Exchange Limited (NCDEX) Membership No.: 00158 and Stock Broker SEBI Registration Number: INZ000172636 This is to inform that we have terminated / cancelled the registration of the below mentioned Authorised Person (AP)

Address of AP

101, R Shop, No. 4, FF, Nr Kikothi New Colony, PRERNA NCDEX: 103685 PRERNA AGARWAL Gurgaon - 122001, Haryana. MCX: 59094 AGARWAL OM S C F 65 Sector 15 Faridabad, Faizabad-121007. NCDEX: 70881 FINSERV MCX: 12102 FINSERV Please note that above mentioned AP is no longer associated with us. Any person henceforth dealing with above mentioned AP should do so at their own risk. Aditya Birla Money Limited shall not be liable for any

Date: 27.07.2023 Aditya Birla Money Limited



SALE

NOTICE

Bid Increase Amount (RP) Rs. 29,20,000/-(EMD) Rs. 2,92,000/-(BIA) Rs. 25,000/-

Account No. 06410125272001 Kotak Mahindra Bank Ltd., IFSC Code: KKBK0000958 Registered Address: Shop No. No. 152-A, New Grain Market, Rajpura, measuring 138.88 Sq. Yards., part of the Shop No. 152 situated in New Grain Market, Rajpura 152-A. New Grain Market, District Patiala (Punjab), or thereabout, together with the entire structure to be built thereon, alongwith fitting, fixtures therein owned by Mrs. Rajpura- 140401, Punjab, 2. Mr. Pushpa Devi W/o Sh. Chandu Ram. Bounded as:- Towards East: Shop No. 152-B, Towards West: Shop No. 151, Towards North: Paving

Pawan Kumar (Co-Borrower) Towards South: Vacant Plot. Address: House No. 426-A, Vikas Together with all present and future structure thereon and all easementary / mamool rights annexed thereto. Nagar, Rajpura Town, Rajpura- 140401, Punjab, 3. Mrs. Pushpa Devi (Guarantor cum Mortgagor) Address: H. No. 1474, Mahaveer Mandir Road, Rajpura Town, Rajpura-140401 (Punjab), 4. Mr. Parveen Kumar (Guarantor) Address: H. No. 1474, Mahaveer Mandir Road, Rajpura Town, Rajpura-140401 (Punjab)

TDS to be deducted: 1% of Auction Price CONDITIONS FOR TDS DEDUCTION: • TDS shall be deducted and deposited in the name of the Mortgagor/s. • If the mortgaged property is jointly owned, the TDS shall be reported in the name of the first owner, unless there is a specific ratio of ownership in the sale deed, in which case the TDS shall be deducted in the proportion of their ownership ratio. • Auction

Purchaser, after depositing TDS, shall submit Form No 16A as proof of TDS payment and confirmation TERMS AND CONDITIONS OF THE SALE OF MOVABLE/IMMOVABLE PROPERTY BY WAY OF E-AUCTION:- (1) The E-Auction is being held on "AS IS WHERE IS" & "AS IS WHAT IS BASIS", "WHATEVER THERE IS" and no Complaint basis. To the best of knowledge and information of the Authorised Officer, there are no encumbrances on the property/ies. However, the intending bidders should make their own independent enquiries regarding the encumbrances, title of property/ies put on auction and claims/rights/dues affecting the property, prior to submitting their bid. The Authorised Officer/Secured Creditor shall not be responsible in any way for any third party claims/ rights/ dues. (2) It shall be the responsibility of the bidders to inspect and satisfy themselves about the asset and specification before submitting the bid. The inspection of property/ies put on auction will be permitted to interested bidders on Bank's working days in consultation with Location Recovery Manager- ABG. (3) The intending bidders may visit the Bank's official websitehttps://www.kotak.com/en/bank-auctions.html for auction details and for the terms and conditions of sale. (the user ID and password can be obtained free of cost by registering name with "https://kotakbank.auctiontiger.net") through their login ID and Password. The EMD 10% of RESERVE PRICE shall be payable through Demand Draft/online in favor o "Kotak Mahindra Bank Limited" payable at Chandigarh at par and to be submitted in the concerned bank branch alongwith Duly Filled up & Signed Copy of Annexure II & II attached to the Tender form on or before 4.00 P.M on 16.08.2023 Tender form can also be obtained from the concerned bank branch. (4) After Registration by the bidders in the web Portal, the intending purchaser/ bidder is required to get the copies of the following documents uploaded in the web portal before last date of submission of the bid(s) viz. (i) Copy of the Demand Draft. (ii) Copy of PAN card, (iii) Proof of identification (KYC) viz. copy of Voter ID Card/ Driving License/ Passport etc., (iv) Copy of proof of address, (v) Duly Filled up & Signed Copy of Annexure II & III attached to the Tender form, without which the bid is liable to be rejected. (5) The Interested bidders who require assistance in creating login ID and password uploading data, submitting bid, training on e-bidding process etc., may avail online training on E-Auction from M/s eprocurement Technologies Ltd. (Auction Tiger), Ahmedabad: help line Nos. 079-68136880/881/837/842/09978591888, support@auctiontiger.net, / also on Auction tiger Mobile App. and for any property related query may contact details of bank officials are: 101-102, 1st Floor, PP Trade Center Plot No. P-1, Netaji Subhash Place, New Kalyan Jewellers, New Delhi-110034, Mr . Mohit Vyas, Location Recovery Manager- ABG Mob.: 9818887403, Email id: Mohit.vyas@kotak.com, within office hours during the working days. (6) Only buyers holding valid User ID/Password and confirmed payment of EMD through Demand Draft/ online shall be eligible for participating in the online auction process. (7) Inspection of the property: Interested parties may inspect the property from 14.08.2023 between 11:00 AM to 3:00 PM. (8) The interested bidders who have submitted their EMD not below the 10% of reserve price through Demand Draft/ online before 4.00 P.M. on 16.08.2023 shall be eligible for participating in the e-auction. The e-auction of above properties would be conducted exactly on the scheduled date & time as mentioned above by way of inter-se bidding amongst the bidders. (9) The Bid price to be submitted, shall be above the Reserve Price fixed by the Authorized Officer ("AO") and bidder shall further improve their offer in multiple of INR. 25,000/- (Rupees Twenty Five Thousand Only). (10) In case bid is placed in the last 5 minutes of the closing time of the eauction, the closing time will automatically get extended for 5 minutes (subject to unlimited extensions of 5 minutes each). The bidder who submits the highest bid (not below the reserve price) on closure of online auction shall be declared as successful bidder and a communication to that effect will be issued through electronic mode which shall be subject to approval by the Authorized Officer/Secured Creditor. (11) The Earnest Money Deposit (EMD) of the successful bidder shall be retained towards part sale consideration and the EMD of nsuccessful bidders shall be refunded in 15 working days. The Earnest Money Deposit shall not bear any interest. The successful bidder shall have to deposit 25% of the sale pric (adjusting the EMD already paid) immediately or before closing of next working Day of the acceptance of bid price by the Authorized Officer and the balance 75% of the sale price shall be paid within 15 (fifteen) days of the confirmation of the sale by the Bank or such extended period as agreed upon in writing by and solely at the discretion of the AO. In case of default in payment by the successful bidder, the amount already deposited by the Bidder shall be liable to be forfeited and the property shall be put to re-auction and the defaulting bidder shall have no claim/right in respect of property/amount. (12) The prospective qualified bidders may avail online training on e-auction from M/s. e-procurementtechnologies Ltd. prior to the date of e-auction. Neither the Authorised Officer/Bank nor M/s. e-procurement technologies Ltd. shall be liable for any network problem and the interested bidders to ensure that they are technically well equipped for participating in the e-Auction event. (13) The purchaser shall bear the applicable stamp duties/additional stamp duty/transfer charges, fees etc. and also all the Statutory/ non statutory dues, taxes, rates, assessments, charges, fees etc. owing to anybody. (14) The Authorised Officer is not bound to accept the highest offer and the Authorised Officer has the absolute right to accept or reject any or all offer(s) or adjourn/postpone/cancel the e-auction without assigning any reason thereof. (15) The bidders are advised to go through the detailed terms and conditions of e-auction available on the website of M/s e-procurement Technologies Ltd. https://kotakbank.auctiontiger.net before submitting their bids and taking part in e-auction. (16) The publication is subject to the force majeure clause. (17) The sale certificate shall be issued after receipt of entire sale consideration and submission of TDS certificate under Form No 16A from the Auction Purchaser and confirmation of sale by secured creditor. The sale certificate shall be issued in the name of the successful bidder. No request for change of name in the sale certificate other than the person who submitted the bid / participated in thee-Auction will be entertained. (18)

necessary arrangements / alternatives such as power supply back-up etc, so that they are able to circumvent such situation & are able to participate in the auction successfully. (For detailed term & conditions please refer to website) https://kotakbank.auctiontiger.net (M/s E-procurement Technologies Ltd.) IT MAY BE TREATED AS STATUTORY 15 DAYS SALE NOTICE UNDER RULE Rule 6(2) / 8(6) & 9(1) OF THE SECURITY INTEREST (ENFORCEMENT) RULES 2002: NOTE:- The borrowers/guarantors/mortgagors are hereby notified to pay the sum as mentioned above alongwith upto date interest and ancillary expenses within 15 days from the

Place: Rajpura (Punjab)

date of publication to get the property/ies redeemed, failing which the property/ies will be auctioned /sold and balance dues, if any, will be recovered with interest and cost.

The bid once submitted by the bidder, cannot be cancelled/ withdrawn and the bidder shall be bound to buy the property at the final bid price. The failure on the part of bidder to comply

with any of the terms and conditions of e-Auction, mentioned therein will result in forfeiture of the amount paid by the defaulting bidder. (19) Decision of the Authorised Officer regarding

declaration of successful bidder shall be final and binding on all the bidders. The Authorised Officer shall be at liberty to cancel the e-Auction process / tender at any time, before

declaring the successful bidder, without assigning any reason. The conditional bids may be treated as invalid. Please note that after submission of the bid/s, no correspondence

regarding any change in the bid shall be entertained. The payment of all statutory / non- statutory dues, taxes, rates, assessments, charges, fees etc., owing to anybody shall be the

sole responsibility of successful bidder only. In case of any dispute arises as to the validity of the bid (s), amount of bid, EMD once to the eligibility of the bidder, authority of the person

representing the bidder, interpretation and the decision of the Authorised Officer shall be final in such an eventuality, the Bank shall in its sole discretion be entitled to call off the sale and

put the property to sale once again on any date and at such time as may be decided by the Bank. For any kind of dispute, bidders are required to contact the concerned authorised

officer of the concerned bank branch only. (20) Special Instructions, Bidding in the last moment should be avoided in the bidders own interest are neither the Kotak Mahindra Bank

Ltd. nor Service provider will be responsible for any lapse/failure (Internet failure/power failure etc.). in order to ward-off such contingent situations bidders are requested to make all

AMBIT FINVEST PRIVATE LIMITED DEMAND NOTICE Under The Provisions of The Securitisation and Reconstruction of Financial Assets and Enforcement of Security Interest Act, 2002 ("The Act") and The Security Interest (Enforcement) Rules, 2002 ("The Rules") The undersigned being the authorized officer of Ambit Finvest Private Limited under the Act and in exercise of powers conferred under Section 13 (12) of the Act read with the Rule 3, issued Demand Notice(s) under Section 13(2) of the Act, calling upon the following borrower(s) to repay

Authorised Officer

21.07.2023 Rs. 58,97,806.66/- (Rupees

the amount mentioned in the respective notice(s) within 60 days from the date of receipt of the said notice. The undersigned reasonably believes that borrower(s) is/are avoiding the service of the demand notice(s), therefore the service of notice is being effected by affixation and publication as per Rules. The contents of demand notice(s) are extracted herein below: Name of the Borrower(s) Demand Notice Date Amount

VARINDER SINGH 3. MANJIT KAUR | Fifty Eight Lakhs Ninety Seven Thousand

M/S SANDHU MODERN DHABA

Date: 28.07.2023. Place: FEROZEPUR

MASHER SINGH Lan Nos. Eight Hundred Six And Sixty Six Paise LUI000000027131 & LUI000000043393 Only) As On: 10.07.2023 Description Of Immovable Property /Properties Mortgaged PROPERTY NO. 1 PROPERTY MEASURING 03 KANAL 15 MARLA, KHATA NO 296/373,57/64,58/65,COMPRISED UNDER KHASRA NO. 23//7/2, 23//7/3, 23//14, AS PER JAMABANDI YEAR 2014-2015, SITUATED AT VILLAGE LALLE, P.O. TALWANDI BHAI, NEAR SATSAND BIAS DERA, TEHSIL & DIST. FEROZEPUR-PUNJAB - 142 050, BOUNDARIES OF THE SECURED ASSET : EAST : LINK ROAD WEST: SELF OWNER NORTH: VASAKHA SINGH SOUTH: G. T. ROAD PROPERTY NO. 2 PROPERTY MEASURING 02 KANAL, KHATA NO. 296/373, 57/64. 58/65, COMPRISED UNDER KHASRA NO. 23//7/2, 23//7/3, 23//14, AS PER JAMABANDI YEAR 2014-2015, SITUATED AT VILLAGE LALLE, P.O. TALWANDI

BHAI, NEAR SATSAND BIAS DERA, TEHSIL & DIST. FEROZEPUR- PUNJAB - 142

050. BOUNDARIES OF THE SECURED ASSET : EAST : LINK ROAD WEST : SELF

OWNER NORTH: VASAKHA SINGH SOUTH: G. T. ROAD The borrower(s) are hereby advised to comply with the demand notice(s) and to pay the demand amount mentioned therein and hereinabove within 60 days from the date of this publication together with applicable interest, additional interest, bounce charges, cost and expenses till the date of realization of payment. The borrower(s) may note that AFPL is a secured creditor and the loan facility availed by the Borrower(s) is a secured debt against the immovable property/properties being the secured asset(s) mortgaged by the borrower(s). In the event borrower(s) are failed to discharge their liabilities in full within the stipulated time, AFPL shall be entitled to exercise all the rights under Section 13(4) of the Act to take possession of the secured asset(s) including but not limited to transfer the same by way of sale or by invoking any other remedy available under the Act and the Rules thereunder and realize payment. AFPL is also empowered to ATTACH AND/OR SEAL the secured asset(s) before enforcing the right to sale or transfer. Subsequent to the Sale of the secured asset(s), AFPL also has a right to initiate separate legal proceedings to recover the balance dues, in case the value of the mortgaged properties is insufficient to cover the dues payable to the AFPL. This remedy is in addition and independent of all the other remedies available to AFPL under any other law. The attention of the borrower(s) is invited to Section 13(8) of the Act, in respect of time available, to redeem the secured assets and further to Section 13(13) of the Act, whereby the borrower(s) are restrained/prohibited from disposing of or dealing with the secured asset(s) or transferring by way of sale, lease or otherwise (other than in the ordinary course of business) any of the secured asset(s), without prior written consent of AFPL and non-compliance with the above is an offence punishable under Section 29 of the said Act. The copy of the demand notice is available with the undersigned and the borrower(s) may, if they so desire, can collect the same from the undersigned on any working day during

Sd/- Prashant Ohal, Authorised Officer

Ambit Finvest Private Limited

"IMPORTANT"

Whilst care is taken prior to acceptance of advertising

रेम मेर्ट DESH SEWAK

ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਦੇ ਲੇਖ ਮੁਕਾਬਲੇ ਕਰਵਾਏ



ਬਾਘਾ ਪੁਰਾਣਾ/27 ਜੁਲਾਈ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ-ਐਜੁਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਵੀਂ ਅਤੇ ਦਸਵੀਂ ਸ਼ੇਣੀ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਤੇ ਪਕੜ ਮਜ਼ਬਤ ਕਰਨ ਲਈ ਵਿਦਿਆਰਥੀਆਂ ਨੂੰ ਵੱਖਰੇ-ਵੱਖਰੇ ਵਿਸ਼ੇ ਜਿਵੇਂ ਦਰੱਖਤਾਂ ਦੀ ਮਹੱਤਤਾ, ਖੇਡਾਂ ਦੀ ਵਿਦਿਆਰਥੀ ਜੀਵਨ ਵਿੱਚ ਮਹੱਤਤਾ, ਇੰਟਰਨੈਟ ਦੀਆਂ ਹਾਨੀਆਂ ਅਤੇ ਲਾਭ ਆਦਿ ਵਿਸ਼ਿਆਂ ਤੇ 250 ਸ਼ਬਦਾਂ ਵਿੱਚ ਲੇਖ ਰਚਨਾ ਕਰਨ ਲਈ ਕਿਹਾ ਗਿਆ। ਇਸ ਮੁਕਾਬਲੇ ਵਿੱਚ ਨੌਵੀਂ ਦਸਵੀਂ ਸ਼ੇਣੀ

MASTER TRUST LIMITED

Read. Office: Master Chambers. 3rd Floor, 19, Feroze Gandhi Market, Ludhiana-141001 (Pb) CIN: L65991PB1985PLC006414

Tel.: 0161-5043500 E-mail: secretarial@mastertrust.co.in

Website: www.mastertrust.co.in **NOTICE**

Notice, pursuant to regulation 47(1) (a) of the SEBI (Listing Obligations and Disclosure Requirements) Regulations, 2015, is hereby given that the meeting of Board of Directors of the Company will be held on Friday, the 4th day of August, 2023 at 4.00 P.M. at the Registered Office of the Company to consider and approve the Standalone and Consolidated Un-Audited Financial Results for the quarter ended 30th June, 2023.

For Master Trust Limited

Vikas Gupta

Company Secretary

Place : Ludhiana Date: 27.07.2023 & Compliance Officer

ਸਨਮੁਖ ਸੀ ਸੰਯੂਮ ਗਰਗ, ਐਚਸੀਐਸ ਅਸਿਸਟੈਂਟ ਅਸਟੇਟ ਆਫਿਸਰ. ਯ.ਟੀ.. ਚੰਡੀਗੜ ਵਿਸ਼ਾ : ਰਿਹਾਇਸੀ ਸਾਈਟ ਨੂੰ 5

ਸੈਕਟਰ 16-ਏ, ਚੰਡੀਗੜ੍ਹ (ਆਰਪੀ 9317) ਦੇ 33.33 ਫੀਸਦੀ ਹਿਸੇ ਦੇ ਮਾਲਕਾਨਾ ਹੋਕ ਸਵ. ਸੀੁ ਰਾਮ ਨਿਵਾਸ ਗਪਤਾ ਦੀ ਰਜਿਸਟਰਡ ਵਸੀਅਤ ਦੇ

ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੌ ਰਿਕਾਰਡ ਮੁਤਾਬਕ ਸੀ ਰਾਮ ਨਿਵਾਸ ਗੁਪਤਾ

ਰਿਹਾਇਸੀ ਸਾਈਟ ਨੂੰ 5, ਸੈਕਟਰ 16-ਏ ਚੰਡੀਗੜ੍ਹ ਦੇ 33.33 ਫੀਸਦੀ ਹਿੱਸੇ ਦੇ ਮਾਲਕ ਲੀਜੀ ਹਨ। ਸੁਰਿੰਦਰ ਕੁਮਾਰ ਨੇ ਦਸਿਆ ਹੈ ਕਿ ਸੀ੍ਰਰਾਮ

ਨਿਵਾਸ ਗੁਪਤਾ ਦੀ ਮੌਤ ਮਿਤੀ 07/05/ 2022 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ

ਪੱਤਰ

-ਪੱਤਰ

ਜਵਾਈ

ਪੌਤਰੀ

ਪੁੱਤਰ

ਪੁੱਤਰੀ (ਮੁਤਿਕ)

ਪਤਨੀ (ਮ੍ਰਿਤਕ)

_ ਅੰਕਿਤ ਮਿੱਤਿਲ ਕਲਵੰਤ ਰਾਏ

. ਸੁਰਿੰਦਰ ਕੁਮਾਰ . ਸੂਤ ਪ੍ਰਕਾਸ਼ ਮਿੱਤਲ . ਪ੍ਰਿਤੀ ਮਿੱਤਲ

ਸਤੀਸ਼ ਕੁਮਾਰ

ਨਿਰਮਲ ਮਿੱਤਲ ਦਰਸ਼ਨਾ ਦੇਵੀ

. ਸਾਧੂ ਰਾਮ ਗੁਪਤਾ

ਪੁੱਤਰ ਹਣ, ਸਰਿੰਦਰ ਕੰਮਾਰ ਨੇ ਸਵ਼ੰਸ਼ੀ ਰਾਮ ਨਿਵਾਸ ਗੁਪਤਾ ਦੀ ਮਲਕੀਅਤ ਰਿਹਾਇਸੀ ਸਾਈਟ ਨੰ , ਸੈਕਟਰ 16-ਏ, ਚੰਡੀਗੜ੍ਹ ਦੇ 33.33 ਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ 17.4.2015 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ^{*}ਤੋਂ ਇਲਾਵਾ ਕਿਸੇ ਹੌਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮੰਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ

ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਉਪਰੋਕਤ ਲਾਭਪਾਤਰੀਆਂ ਦੇ ਨਾਮ ਕਰਨ ਦਾ

ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚੋਂ ਨੌਵੀਂ ਸ਼੍ਰੇਣੀ (ਲੜਕੀਆਂ) ਵਿੱਚੋਂ ਜ਼ਸਨੀਤ ਕੌਰ ਨੇ ਪਹਿਲਾ, ਪਵਨੀਤ ਕੌਰ ਨੇ ਦੂਜਾ, ਨਵਦੀਪ ਕੌਰ ਨੇ ਤੀਜਾ ਅਤੇ ਜ਼ਸਮੀਨ ਕੌਰ ਨੇ ਤੀਜਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਨੋਵੀਂ ਸ਼ੇਣੀ (ਲੜਕੇ) ਵਿੱਚੋਂ ਯੋਗੇਸ਼ ਪਾਂਡੇ ਨੇ (ਤੀਜਾਂ) ਸਥਾਨ ਹਾਸਿਲ ਕੀਤਾ। ਦਸਵੀਂ ਸ਼੍ਰੇਣੀ ਵਿੱਚੋਂ ਸ਼ਨਾਇਆ ਮਹਿਤਾ ਨੇ ਪਹਿਲਾ, ਜੈਸਮੀਨ ਕੌਰ ਅਤੇ ਆਸਦ-ਉਲ-ਮਲਿਕ ਨੇ ਦੂਜਾ ਅਤੇ ਜੈਸਿਕਾ ਮਿੱਤਲ, ਇਸ਼ਮੀਤ ਸਿੰਘ ਅਤੇ ਰਣਧੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸ੍: ਗੁਰਦੇਵ ਸਿੰਘ, ਡਾਇਰੈਕਟਰ ਸ਼੍ਰੀ ਸੰਦੀਪ ਮਹਿਤਾ, ਕੋਆਰਡੀਨੇਟਰ ਸ਼੍ਰੀ ਮੁਕੇਸ਼ ਅਰੋੜਾ ਅਤੇ ਕੋ-ਆਰਡੀਨੇਟਰ ਮੈਡਮ

ਸਨਮੁਖ ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਦੀਪਿਕਾ ਮਨਚੰਦਾ ਨੇ ਪੂਜੀਸ਼ਨਾ ਪ੍ਰਾਪਤ ਕਰਨ

ਵਾਲੇ ਵਿਿਦਆਰਥੀਆਂ ਨੂੰ ਸਰਟੀਫਿਕੇਟ ਦੇ ਕੇ

ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ

ਵਸ਼ਾ : ਰਿਹਾਇਸੀ ਸਾਈਟ ਨੂੰ 3457, ਸੈਕਟਰ 27–ਡੀ, ਚੰਡੀਗੜ ਮਾਰਪੀ 10492) ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ ਸ੍ਰੀ ਵਿਜੇ ਕੋਸ਼ਲ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀ_ਂ . ਰਨ ਸਬੰਧੀ।

ਾਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਵਿਜੇ ਕੋਸ਼ਲ ਰਿਹਾਇਸੀ ਸਾਈਟ ਨੰ 3457, ਸੈਕਟਰ 27−ਡੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ∕ਲੀਜੀ ਸਨ। ਪੁਨੀਤ ਸ਼ਰਮਾ, ਨਿਤਿਨ ਸ਼ਰਮਾ, ਰਮਨ ਜ਼ਰਮਾ ਨੇ ਦਸਿਆ ਹੈ ਕਿ ਸੀ ਵਿਜੇ ਕੋਸ਼ਲ ਦੀ ਮੌਤ ਮਿਤੀ 4/12/ 22 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲ ਤੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਪੁਨੀਤ ਸ਼ਰਮ ਮੁੱਤਰ, 2. ਰਮਨ ਸ਼ਰਮਾ–ਪੁੱਤਰ, 3. ਨਿਤਿਨ ਸ਼ਰਮਾ–ਪੁੱਤਰ। ਹਣ ਧੂਤਰ, 2. ਰਸਨ ਸ਼ਰਸਾ-ਧੂਤਰ, 3.161ਤਨ ਸ਼ਰਸਾ-ਧੂਤਰ। ਹੁਣ ਪੁਨੀਤ ਸ਼ਰਮਾ, ਨਿਤਿਨ ਸ਼ਰਮਾ, ਰਮਨ ਸ਼ਰਮਾ ਨੇ ਸਵ. ਸੀ੍ ਵਿਜੇ ਕੋਸ਼ਲ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 3457, ਸੈਕਟਰ 27–ਡੀ ਰਡੀਗੜ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅ ਾਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ ਨਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋ o ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਕਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ

ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ ੰ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਚ ਵਰਤੋਂ ਕਰਦੇ ਹੋਏ

ਸਨਮੁਖ ਸ਼੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯ.ਟੀ., ਚੰਡੀਗੜ ਵਿਸ਼ਾ : ਰਿਹਾਇਸੀ ਸਾਈਟ ਨੂੰ

1234, ਸੈਕਟਰ 15-ਬੀ, ਚੰਡੀਗੜ੍ਹ

ਆਰਪੀ 6973) ਦੇ 16.66 ਫੀਸਦੀ ਹਿਸੇ ਦੇ ਮਾਲਕਾਨਾ ਹੋਕ ਸਵ. ਸੀ ਰਾਮ ਨਿਵਾਸ ਗਪਤਾ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ ਮਾਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦ ਰਿਕਾਰਡ ਮੁਤਾਬਕ ਸੀ ਰਾਮ ਨਿਵਾਸ ਗੁਪਤ ਰਿਹਾਇਸੀ ਸਾਈਟ ਨੂੰ 1234, ਸੈਕਟਰ 15-ਬੀ ਚੰਡੀਗੜ੍ਹ ਦੇ 16.66 ਫੀਸਦੀ ਹਿੱਸੇ ਦੇ ਮਾਲਕ, ਲੀਜੀ ਹਨ।

ਸੁਰਿੰਦਰ ਕੁਮਾਰ ਨੇ ਦਸਿਆ ਹੈ ਕਿ ਸੀ੍ਰਰਾਮ ਨਿਵਾਸ ਗਪਤਾ ਦੀ ਮੌਤ ਮਿਤੀ 07/05/ 022 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ

ਨਿਰਮਲ ਮਿੱਤਲ ਪੁੱਤਰੀ (ਮ੍ਰਿਤਕ)

ਸਾਧੂ ਰਾਮ ਗੁਪਤਾ ਪੱਤਰ ਕਲਵੰਤ ਰਾਏ ਪੁੱਤਰ

ਹੁਣ, ਸੁਰਿੰਦਰ ਕੁਮਾਰ ਨੇ ਸਵ. ਸੀ ਰਾਮ ਨਿਵਾਸ

ਗੁਪੰਤਾ ਦੀ ਮਲਕੀਅਤ ਰਿਹਾਇਸੀ ਸਾਈਟ ਨੰ

. 1234, ਸੈਕਟਰ 15-ਬੀ, ਚੰਡੀਗੜ੍ਹ ਦੇ 16.66

ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ

ਵਸੀਅਤ ਮਿਤੀ 27.3.2015 ਦੇ ਆਧਾਰ 'ਤ

ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ

ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ

ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੂੰਕਾਰਾਂ ਦੇ ਪੱਖ ਵਿਚ

ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ

ਤਸ਼ਦੀਕ ਹਲਫਨਾਮੇ ਦੇ ਨਾਲ) ਨਿਮੰਨ ਹਸਤਾਖਰੀ

ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ

ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ

ਉਪਰੋਕਤ ਲਾਭਪਾਤਰੀਆਂ ਦੇ ਨਾਮ ਕਰਨ ਦਾ

ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ

ਸੀ ਸੰਯੂਮ ਗਰਗ, ਐਜਸੀਐਸ, ਅਸਿਸਟੈਂਟ

ਅਸਟੇਟ ਆਫਿਸਰ, ਯ.ਟੀ., ਚੰਡੀਗੜ (ਅਸਟੇਟ

ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ[।]

ਦਰਸ਼ਨਾ ਦੇਵੀ

ਸਤ ਪਕਾਸ਼ ਮਿੱਤਲ

ਸੁਰਿੰਦਰ ਕੁਮਾਰ ਪੁੱਤਰ ਸਤੀਸ਼ ਕਮਾਰ ਪੱਤਰ

ਪਤਨੀ (ਮ੍ਰਿਤਕ)

ਜਵਾਈ

ਵ. ਸ੍ਰੀ ਗਿਰਧਾਰੀ ਲਾਲ ਦੇ ਕਾਨੂੰਨੀ ਵਾਰਸ ਪੌਤਰਾ ਪ੍ਰਿਤੀ ਮਿੱਤਲ ਪੌਤਰੀ

ਅ. ਸ਼੍ਰੀ ਚਰਨਜੀਤ ਕੁਮਾਰ-ਪੁੱਤਰ, ੲ. ਸ਼੍ਰੀ ਬਲਵਿੰਦਰ ਕੁਮਾਰ-

. ਸ਼੍ਰੀਮਤੀ ਦਰਸ਼ਨਾ ਦੌਵੀ-ਪਤਨੀ, ਅ. ਸ਼੍ਰੀ ਦਿਨੇਸ਼ ਬਾਂਸਲ

ਪੁੱਤਰ, ੲ. ਸੀ੍ਮਤੀ ਨੀਰੂ ਗੁਪਤਾ-ਪੁੱਤਰੀ। ਸ੍ਰੀਮਤੀ ਸੈਤੋਸ਼ ਕੁਮਾਰੀ (ਸ੍ਰੀ ਕੌਰ ਚੈਦ ਦੀ ਰਜਿਸਟਰਡ ਵਸੀਅਤ

ਲਾਭਪਾਤਰੀ) ਦੇ ਕਾਨੂੰਨੀ ਵਾਰਸ ਸੋਗੇਸ਼ ਕੁਮਾਰ–ਪੁੱਤਰ, 3. ਸ੍ਰੀ ਪਰਦੀਪ ਬਾਂਸਲ–ਪੁੱਤਰ।

ਾਰੀ ਦੀ ਮੌਤ ਮਿਤੀ 15.5.2020 ਨੂੰ ਹੋਈ. ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਨਾਕਪਾਤਰੀਆਂ ਦੇ ਨਾਮ ਕਰਨ ਦਾ ਇੰਦਰਾਜ਼ ਕਰ ਦਿੱਤਾ ਜਾਵੇਗ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ ਸ੍ਰੀ ਰਾਜੀਵ ਤਿਵਾਰੀ, ਅਸਿਸਟੈਂਟ **ਅਸਟੇ**ਟ

ਕਰਜਾ ਵਸੂਲੀ ਟ੍ਰਿਬਿਊਨਲ ਚੰਡੀਗੜ੍ਹ (ਡੀਆਰਟੀ-2) ਪਹਿਲੀ ਮੰਜਿਲ, ਐਸਸੀਓ ਨੰ. 33-34-35, ਸੈਕਟਰ-17ਏ, ਚੰਡੀਗੜ੍ਹ (ਤੀਜੀ ਅਤੇ ਚੌਥੀ ਮੰਜਿਲ 'ਤੇ ਵੀ ਵਾਧੂ ਥਾਂ ਅਲਾਟ ਕੀਤੀ ਗਈ ਹੈ।

ਕੇਸ ਨੰ. ਓਏ/278/2019

ਐਕਟ ਦੀ ਧਾਰਾ 19 ਦੀ ਉਪ-ਧਾਰਾ (4) ਅਧੀਨ ਸੰਮਨ, ਕਰਜਾ ਵਸੂਲੀ ਟ੍ਰਿਬਿਊਨਲ (ਪ੍ਰਕਿਰਿਆ ਨਿਯਮਾਂ, 1993 ਦੇ ਨਿਯਮ 5 ਦੇ ਉਪ-ਨਿਯਮ (2ਏ) ਦੇ ਨਾਲ ਪੜਿਆ ਜਾਵੇ

ਏਕਸ. ਨੰ: 19325

ਆਂਧਰਾ ਬੈਂਕ ਬਨਾਮ ਹਰਵਿੰਦਰ ਕੌਰ

(1) ਹਰਵਿੰਦਰ ਕੌਰ ਡੀ/ਡਬਲਯੂ/ਐਚ/ਓ-ਪੁੱਤਰੀ ਪਤੀਪਾਲ ਸਿੰਘ ਸੀਮਤੀ ਹਰਵਿੰਦਰ ਕੌਰ ਪੁੱਤਰੀ ਸੀ ਪਤੀਪਾਲ ਸਿੰਘ ਵਾਸੀ ਮਕਾਨ ਨੂੰ 2161, ਫੇਜ 10, ਐਸਏਐਸ ਨਗਰ, ਮੋਹਾਲੀ, ਪੰਜਾਬ ਸਾਹਿਬਜਾਦਾ ਅਜੀਤ ਸਿੰਘ ਨਗਰ/ਮੋਹਾਲੀ/ਅਜੀਤਗੜ੍ਹ, ਪੰਜਾਬ ਹੋਰ ਪਤਾ : ਸੀਮਤੀ ਹਰਵਿੰਦਰ ਕੌਰ ਪੁੱਤਰੀ ਸੀ ਪਤੀਪਾਲ ਸਿੰਘ ਵਾਸੀ ਮਕਾਨ ਨੂੰ 43–ਜੀ, ਉੱਪਲ

2. ਵਰਿੰਦਰ ਸਿੰਘ ਪੁੱਤਰ ਸ਼੍ਰੀ ਸੁਰਿੰਦਰ ਸਿੰਘ, ਮਕਾਨ ਨੂੰ 2161, ਫੇਜ 10, ਐਸਏਐਸ ਨਗਰ ਮੋਹਾਲੀ, ਪੰਜਾਬ ਸਾਹਿਬਜਾਦਾ ਅਜੀਤ ਸਿੰਘ ਨਗਰ/ਮੋਹਾਲੀ/ਅਜੀਤਗੜ, ਪੰਜਾਬ

ਮਾਰਬਲ, ਆਰਕ, ਮਨੀਮਾਜਰਾ, ਯੂਟੀ, ਚੰਡੀਗੜ੍ਹ-160013

ਹੋਰ ਪਤਾ : ਵਰਿੰਦਰ ਸਿੰਘ ਪੁੱਤਰ ਸ੍ਰੀ ਸੁਰਿੰਦਰ ਸਿੰਘ, ਵਾਸੀ ਮਕਾਨ ਨੂੰ 43-ਜੀ, ਉੱਪਲ ਮਾਰਬਲ

ਆਰਕ, ਮਨੀਮਾਜਰਾ, ਯੂਟੀ, ਚੰਡੀਗੜ੍ਹ-160013

3. ਸ਼੍ਰੀਮਤੀ ਮਨਜੀਤ ਕੌਰ ਪੁੱਤਰੀ ਸ਼੍ਰੀ ਗੁਰਦਆਨ ਸਿੰਘ ਮਕਾਨ ਨੂੰ 2161, ਫੇਜ 10, ਐਸਏਐਸ ਨਗਰੰ, ਮੋਹਾਲੀ, ਪੰਜਾਬ ਸਾਹਿਬਜਾਦਾ ਅਜੀਤ ਸਿੰਘ ਨਗਰ/ਮੋਹਾਲੀ/ਅਜੀਤਗੜ੍ਹ, ਪੰਜਾਬ ਹੋਰ ਪਤਾ : ਸ਼੍ਰੀਮਤੀ ਮਨਜੀਤ ਕੌਰ ਪੁੱਤਰੀ ਸ਼੍ਰੀ ਗੁਰਦਆਨ ਸਿੰਘ ਵਾਸੀ ਮਕਾਨ ਨੂੰ 43–ਜੀ, ਉੱਪਲ

ਮਾਰਬਲ, ਆਰਕ, ਮਨੀਮਾਜਰਾ, ਯੂਟੀ, ਚੰਡੀਗ੍ਰੜ੍ਹ-160013 ਸੰਮਨ

ਜਦੋਂ ਕਿ, ਓਏ/278/201**9 ਮਿਤੀ** 13.07.2023 ਨੂੰ ਮਾਣਯੋਗ ਪਧਾਨਗੀ ਅਫਸਰ ਸਨਮੁਖ ਸਿਚੀਬੱਧ ਕੀਤਾ ਗਿਆ ਸੀ।

ਜਦੋਂ ਕਿ ਮਾਣਯੋਗ ਟ੍ਰਿਬਿਊਨਲ ਨੂੰ ਐਕਟ ਦੀ ਧਾਰਾ 19(4) ਅਧੀਨ ਉਕਤ ਅਰਜੀ (ਓ.ਏ.) ਤੁਹਾਡੇ ਵਲੋਂ ਕਰਜਾ ਰੁਪਏ 3,36,59,412.50/- (ਅਰਜੀ ਸਮੇਤ ਦਸਤਾਵੇਜਾਂ ਦੀਆਂ ਕਾਪੀਆਂ ਆਦਿ ਦੇ ਨਾਲ, ਨੱਥੀ) ਦੀ ਵਸੂਲੀ ਲਈ ਤੁਹਾਨੂੰ ਸੰਮਨ/ਨੋਟਿਸ ਜਾਰੀ ਕੀਤਾ ਜਾਂਦਾ ਹੈ।

ਐਕਟ ਦੀ ਧਾਰਾ 19 ਦੀ ਉਪ–ਧਾਰਾ (4) ਦੇ ਅਨੁਸਾਰ, ਤੁਹਾਨੂੰ ਬਚਾਅ ਪੱਖ ਨੂੰ ਹੇਠ ਲਿਖੇ ਅਨੁਸਾਰ ਨਿਰਦੇਸ਼ ਦਿੱਤਾ ਜਾਂਦਾ ਹੈ :-(1) ਸੰਮਨ ਜਾਰੀ ਹੋਣ ਦੇ ਤੀਹ ਦਿਨਾਂ ਦੇ ਅੰਦਰ ਕਾਰਨ ਦਰਸ਼ਾਓ ਕਿ ਕਿਓ ਨਹੀਂ ਰਾਹਤ ਲਈ ਕੀਤੀ

ਗਈ ਬੇਨਤੀ ਮੰਜਰ ਨਹੀਂ ਕੀਤੀ ਜਾਣੀ ਚਾਹੀਦੀ;

(2) ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਬਿਨੈਕਾਰ ਦੁਆਰਾ ਦਰਸਾਏ ਗਏ ਸੰਪਤੀਆਂ ਤੋਂ

ਇਲਾਵਾ ਹੋਰ ਸੰਪਤੀਆਂ ਦੇ ਵੇਰਵਿਆਂ ਦਾ ਖੁਲਾਸਾ ਕਰਨਾ; (3) ਤੁਹਾਨੂੰ ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਦਰਸਾਈ ਸੁਰੱਖਿਅਤ ਸੰਪਤੀਆਂ ਜਾਂ

ਅਜਿਹੀਆਂ ਹੋਰ ਸੰਪਤੀਆਂ ਅਤੇ ਸੰਪਤੀਆਂ ਜਿਨਾਂ ਦੀ ਕੁਰਕੀ ਲਈ ਅਰਜੀ ਦੀ ਸੁਣਵਾਈ ਅਤੇ ਨਿਪਟਾਰੇ ਲਈ ਲੰਬਿਤ ਹੈ. ਨਾਲ ਲੈਣ-ਦੇਣ ਜਾਂ ਨਿਪਟਾਉਣ ਤੋਂ ਵਰਜਿਆ ਜਾਂਦਾ ਹੈ: (4) ਤੁਸੀਂ ਟਿਬਿਊਨਲ ਦੀ ਪੂਰਵ ਪਵਾਨਗੀ ਤੋਂ ਬਿਨਾਂ ਅਜਿਹੀ ਕਿਸੀ ਜਾਇਦਾਦ ਜਿਸ 'ਤੇ

ਸੂਰਖਿਅਤ ਇੰਟਰਸਟ ਬਣਦਾ ਹੈ ਜਾਂ ਹੋਰ ਜਾਇਦਾਦ ਜੋ ਅਸਲ ਅਰਜੀ ਦੇ ਲੜੀ ਨੂੰ 3ਏ ਤਹਿਤ ਦਰਸਾਈਆਂ ਗਈਆਂ ਹਨ ਨੂੰ ਵਿਕਰੀ, ਲੀਜ ਜਾਂ ਹੋਰ ਤਰੀਕੇ ਨਾਲ ਤਬਦੀਲ ਨਹੀਂ ਕਰ ਸਕਦੇ। (5) ਤੁਸੀਂ ਕਾਰੋਬਾਰ ਦੇ ਆਮ ਕੋਰਸ ਵਿੱਚ ਸੁਰੱਖਿਅਤ ਸੰਪਤੀਆਂ ਜਾਂ ਹੋਰ ਸੰਪਤੀਆਂ ਦੀ ਵਿਕਰੀ ਦੁਆਰਾ ਪ੍ਰਾਪਤ ਹੋਈ ਆਮਦਨ ਲਈ ਜਵਾਬਦੇਹ ਹੋਵੋਗੇ ਅਤੇ ਅਜਿਹੀ ਵਿਕਰੀ ਦੀ ਕਮਾਈ ਨੂੰ ਵਿਤੀ ਸੰਸਥਾ ਜਿਸ ਦਾ ਅਜਿਹੀ ਜਾਇਦਾਦ 'ਤੇ ਸੁਰਖਿਅਤ ਦਿਲਚਸਪੀ ਹੈ ਦੇ ਬੈਂਕ ਦੇ ਦਰਸਾਏ ਖਾਤੇ ਵਿਖੇ ਜਮ੍ਹਾਂ ਕਰੋਗੇ।

ਤੁਹਾਨੂੰ ਬਿਨੈਕਾਰ ਨੂੰ ਦਿੱਤੀ ਗਈ ਇੱਕ ਕਾਪੀ ਦੇ ਨਾਲ ਲਿਖਤੀ ਬਿਆਨ ਦਰਜ ਕਰਨ ਅਤੇ ਮਿਤੀ 27.10.2023 ਨੂੰ ਸਵੇਰੇ 10:30 ਵਜੇ ਰਜਿਸਟਰਾਰ ਸਨਮੁਖ ਪੇਸ ਹੋਣ ਲਈ ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਅਸਫਲ ਰਹਿਣ 'ਤੇ ਤੁਹਾਡੀ ਗੈਰਹਾਜਰੀ ਵਿੱਚ ਅਰਜੀ ਦੀ ਸੁਣਵਾਈ ਅਤੇ ਫੈਸਲਾ ਕੀਤਾ ਜਾਵੇਗਾ।

ਮੇਰੇ ਹਸਤਾਖਰ ਅਤੇ ਇਸ ਟ੍ਰਿਬਿਊਨਲ ਦੀ ਮੋਹਰ ਹੇਠ ਮਿਤੀ 19.07.2023 ਨੂੰ ਜਾਰੀ।

ਪਬਲਿਕ ਨੋਟਿਸ ਸਨਮੁਖ ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ



ਵਿਸ਼ਾ: ਰਿਹਾਇਸੀ ਸਾਈਟ ਨੂੰ 111, ਸੈਕਟਰ 28-ਏ, ਚੰਡੀਗੜ੍ਹ (ਆਰਪੀਡੀ 15793) ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀ ਬਿਗ ਤਰਲੋਚਨ ਸਿੰਘ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਬ੍ਰਿਗ ਤਰਲੋਚਨ ਸਿੰਘ ਰਿਹਾਇਸੀ ਸਾਈਟ ਨੂੰ 111, ਸੈਕਟਰ 28-ਏ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਸਨ। ਅਨਮੋਲ ਸਿੰਘ ਨੇ ਦਸਿਆ ਹੈ ਕਿ ਸੀ ਬ੍ਰਿਗ ਤਰਲੋਚਨ ਸਿੰਘ ਦੀ ਮੌਤ ਮਿਤੀ 23/02/2012 ਨੂੰ ਹੋ ਚੁੱਕੀ ਹੈ ਅਤੇ ਉਸ ਨੂੰ ਦੁਸ਼ਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ

ਕਾਨੰਨੀ ਵਾਰਸਾਂ ਦੇ ਨਾਂ ਅਤੇ ਮਿਤਕ ਨਾਲ ਰਿਸ਼ਤਾ ਸਿਮਰਿਥ ਗੁਰਸ਼ਰਨ ਸਿੰਘ ਪੁੱਤਰੀ(ਮ੍ਰਿਤਕ) ਦੀਪਇੰਦਰ ਸਿੰਘ ਪੱਤਰ ਗੁਰਸ਼ਰਨ ਸਿੰਘ ਜਵਾਈ

ਅਨਮੋਲ ਸਿੰਘ ਪੋਤਰਾ ਅੱਤਰ ਕੌਰ ਮਾਤਾ(ਮ੍ਰਿਤਕ) ਹਰਚਰਨ ਕੌਰ ਪਤਨੀ(ਮਿਤਕ) ਹਣ, ਅਨਮੋਲ ਸਿੰਘ ਨੇ ਸਵਾਸੀ ਬਿਗ ਤਰਲੋਚਨ

ਸਿੰਘ ਦੀ ਮਲਕੀਅਤ ਰਿਹਾਇਸੀ ਸਾਈਟ ਨੰ 111, ਸੈਕਟਰ 28-ਏ, ਚੰਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ੳਪੰਰਤ

ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਪਬਲਿਕ ਨੌਟਿਸ

ਮੈਂ ਸੌਰਵ ਸਿੰਗਲਾ ਪੱਤਰ ਸੀ ਰਾਜ ਕਮਾਰ ਸਿੰਗਲਾ ਵਾਸੀ ਤਲਸੀ ਨਗਰ, ਪਾਤੜਾਂ, ਜਿਲਾ ਪਟਿਆਲਾ ਬਿਆਨ ਕਰਦਾ ਹਾਂ ਕਿ ਮੇਰੀ ਅਸਲ 1. ਕਿਸ਼ਨਾ ਦੇਵੀ ਪੱਤਰੀ ਹੈਸ ਰਾਜ ਅਤੇ ਕੈਲਾਸ਼ ਰਾਣੀ ਪੱਤਰੀ ਰਾਮ ਸ਼ਰਨ 1/2 ਹਿਸਾ ਅਤੇ ਨਿਰਮਲਾ ਗਣੀ ਪਤਨੀ ਰਤਨ ਲਾਲ 6/1263 ਦਾ 1 2 ਹਿਸਾ ਦੇ ਪੱਖ ਵਿਚ ਵਿਕਰੀ ਡੀਡ ਵਸੀਕਾ ਨੰ 1135 ਮਿਤੀ 5.7.1994, 2. ਸਰੋਜ ਰਾਣੀ ਪਤਨੀ ਸ਼ੀ ਤਰਸੇਮ ਚੰਦ ਪੁੱਤਰ ਜਗਦੀਸ਼ ਚੰਦ ਦੇ ਪੁੱਖ ਵਿਚ ਵਿਕਰੀ ਡੀਡ ਵਸੀਕਾ ਨੂੰ 2021 ਮਿਤੀ 22.11.1998 ਗੁਆਚ ਗਈਆਂ ਹਨ। ਮੈ ਗੁਆਚੀ ਰਿਪੋਰਟ ਲੜੀ ਨੰ 365265/2023 ਮਿਤੀ 21.7.2023 ਪੰਜਾਬ ਪੁਲਿਸ, ਸਾਂਝ ਕੇਂਦਰ, ਪਾਤੜਾਂ ਵਿਖੇ ਦਰਜ ਕਰਵਾ ਦਿਤੀ ਹੈ ਦੁਸੀਆਂ ਵਿਕਰੀ ਡੀਡ ਕਿਸੇ ਬੈਂਕ ਜਾਂ ਅਦਾਲਤ ਵਿਖੇ ਜਮਾਂ ਨਹੀਂ ਹੈ। ਜੇਕਰ ਕਿਸੇ ਨੂੰ ਮਿਲਦੀ ਹੈ ਤਾਂ ਇਤਰਾਜ ਹੈ ਤਾਂ ਬ੍ਰਾਂਚ ਮੁਖੀ ਨਵਨੀਤ ਕੁਮਾਰ, ਸਟੇਟ ਬੈਂਕ ਆਫ ਇੰਡੀਆ, ਬਾਂਚ ਪਾਤੜਾਂ ਮੋਬਾ ਨੂੰ 95597-55999 ਨੂੰ ਜਾਣਕਾਰੀ ਦਿਤੀ ਜਾਵੇ।

ਕੁਲਾਜੀਵਾਈਡ ਇਸ਼ਤਿਹਾਜ

🖛 ਮੈੱ. ਮੁਖਤਿਆਰ ਸਿੰਘ ਉਰਫ ਮੁਖਤਿਆਰ ਸਿੰਘ ਸਿੱਧ ਉਰਫ ਐਮ.ਐਸ ਸਿੱਧੂ ਪੁੱਤਰ ਦਲਬੀਰ ਸਿੰਘ ਵਾਸੀ ਗਲੀ ਨੇ. 2. ਗੋਨਿਆਣਾ ਰੋਡ ਸ਼ੀ ਮਕਤਸਰ ਸਾਹਿਬ ਬਿਆਨ ਕਰਦਾ ਹਾਂ ਕਿ ਉਕਤ ਤਿੰਨੋਂ ਨਾਮ ਦਾ ਮੈਂ ਇਕ ਹੀ ਵਿਅਕਤੀ ਹਾਂ। ਮੈਨੂੰ ਤਿੰਨ ਨਾਮਾਂ ਤੋਂ ਜਾਣਿਆ ਜਾਂਦਾ ਹੈ।

ਆਮ ਸੂਚਨਾ

ਵਹਕਿਲ ਟਰਾਂਸਫਰ

🕶 ਵਹੀਕਲ ਪੀਬੀ23ਪੀ3851 ਜੋਕਿ ਸੁਖਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਤ 25.04.2016 ਨੂੰ ਹੋਣ ਤੋਂ ਬਾਅਦ ਇਸਦੀ ਮਾਤਾ ਪ੍ਰਮੁਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਮੁਲੇਪੁਰ ਜਿਲਾ ਵਤਿਹਰਤ ਸ਼ਾਹਿਬ ਨੇ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਅੰਦਰ ਰਜਿ ਅਥਾਰਟੀ ਫਤਿਹਗੜ੍ਹ ਸਾਹਿਬ ਨੂੰ ਇਤਰਾਜ ਪੇਸ਼ ਕਰ ਸਕਦਾ ਹੈ।

ਬੇਦਖਲੀ ਵਾਪਸ

🕶 ਮੈਂ ਅਵਤਾਰ ਸਿੰਘ ਪੁੱਤਰ ਰਾਮ ਚੰਦ, ਵਾਸੀ ਪ੍ਰੀਤ ਵਿਹਾਰ, ਵਾਰਡ ਨੰਬਰ 4, ਲਾਲੜੂਮੰਡੀ, ਤਹਿਸੀਲ ਡੇਰਾਬੱਸੀ, ਜਿਲ੍ਹਾ ਐਸ.ਏ.ਐਸ ਨਗਰ ਬਿਆਨ ਕਰਦਾ ਹਾਂ ਕਿ ਮੈਂ ਆਪਣੇ ਲੜਕੇ ਤਜਿੰਦਰ ਸਿੰਘ ਨੂੰ 29-03-2021 ਨੂੰ ਦੇਸ਼ ਸੇਵਕ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਬੇਦਖਲ ਕਰ ਦਿੱਤਾ ਸੀ। ਹੁਣ ਮੇਰਾ ਲੜਕਾ ਤਜਿੰਦਰ ਸਿੰਘ ਮੇਰੇ ਕਹਿਣੇ ਵਿੱਚ ਹੈ ਅਤੇ ਹੁਣ ਤਜਿੰਦਰ ਸਿੰਘ ਮੇਰੀ ਸਾਰੀ ਚੱਲ-ਅਚੱਲ ਜਾਇਦਾਦ ਦ ਮਾਲਕ ਹੋਵੇਗਾ ਅਤੇ ਬੇਦਖਲੀ ਕਰਨ ਸਬੰਧੀ ਕੀਤੀ ਹੋਈ ਾਰੀ ਕਾਰਵਾਈ ਅੱਜ ਤੋਂ ਬਾਅਦ ਰੱਦ ਜਮਝੀ ਜਾਵੇ।

🖝 ਮੈਂ ਲਛਮਣ ਦਾਸ ਪੁੱਤਰ ਪੱਪੂ ਰਾਮ ਵਾਸੀ ਪੱਤੀ ਰੋਡ ਗਲੀ ਨੰਬਰ 05, ਬਰਨਾਲਾ ਤਹਿਸੀਲ ਵਾ ਜ਼ਿਲਾ ਬਰਨਾਲ ਦਾ ਰਹਿਣ ਵਾਲਾ ਹਾਂ। ਮੈਂ ਹਲਫ ਨਾਲ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਅੰਕਸ਼ ਜੋ ਕਿ ਸ਼ਾਦੀਸ਼ਦਾ ਹੈ, ਹਣ ਮੇਰੇ ਕਹਿਣੇ ਵਿੱਚ ਹੈ ਅਤੇ ਮੇਰਾ ਵੱਲੋਂ ਦਿੱਤਾ ਹੋਇਆ ਬੇਦਖਲੀ ਬਿਆਨ ਹਲਫ਼ੀਆ ਵਾਪਸ ਲੈਂਦਾ ਹਾਂ। ਹਣ ਮੇਰਾ ਲੜਕਾ ਅੰਕੁਸ਼ ਮੇਰੀ ਚੱਲ-ਅਚੱਲ ਜਾਇਦਾਦ ਵਿੱਚ ਬਰਾਬਰ ਦਾ

ਨਾਂ ਬਦਲੀ

🖝 ਮੈਂ, ਅਮਨਦੀਪ ਪਤਨੀ ਕ੍ਰਿਸ਼ਨ ਕੁਮਾਰ ਵਾਸੀ ਨਿਊ ਮਹਿਮਦਪੁਰ ਜੱਟਾ ਡਾਕਖਾਨਾ ਬਹਾਦਰਗੜ੍ਹ ਜਿਲਾ ਪਟਿਆਲਾ ਨੇ ਆਪਣੇ ਨਾਬਾਲਗ ਲੜਕੇ ਦਾ ਨਾਂ ਪ੍ਰਭਜੋਤ ਤੋਂ ਬਦਲ ਕੇ ਪਭਜੋਤ ਸਿੰਘ ਰੱਖ ਲਿਆ ਹੈ।

🕶 ਮੈਂ, ਕਮਲਜੀਤ ਪੂਤਰ ਰੋਸ਼ਨ ਲਾਲ ਵਾਸੀ ਨਿਊ ਮਹਿਮਦਪੁਰ ਜੱਟਾ ਡਾਕਖਾਨਾ ਬਹਾਦਰਗੜ੍ਹ ਜਿਲਾ ਪਟਿਆਲ ਨੇ ਆਪਣਾ ਨਾਂ ਕਮਲਜੀਤ ਤੋਂ ਬਦਲ ਕੇ ਕਮਲਜੀਤ ਸਿੰਘ ਬਦਲ ਕੇ ਰੱਖ ਲਿਆ ਹੈ।

🕶 ਮੈਂ', Sandeev Kiran Kaur ਪਤਨੀ ਲੇਟ ਜਸਬੀਰ

ਸਿੰਘ ਸੈਣੀ ਵਾਸੀ #ਬੀ-34/594, ਚੰਦਰ ਨਗਰ, ਨੇੜੇ

ਦਸਮੇਸ਼ ਪਿਤਾ ਜੀ ਗਰਦਆਰਾ, ਸਿਵਲ ਲਾਇਨਜ ਲਧਿਆਣਾ ਨੇ ਆਪਣੇ ਨਾਬਾਲਿਗ ਲੜਕੇ ਦਾ ਨਾਮ ਗਰਮਿਹਰ ਸਿੰਘ ਸੈਣੀ ਤੋਂ ਬਦਲਕੇ ਗੁਰਮਿਹਰ ਸਿੰਘ ਰੱਖ ਲਿਆ ਹੈ। 🕳 ਪੈਂ Sandeev Kiran Kaur Saini ਮਤਨੀ ਲੇਟ ਜਸ਼ਸ਼ੀਰ ਸਿੰਘ ਸੈਣੀ ਵਾਸੀ #ਬੀ-34/594, ਚੰਦਰ ਨਗਰ, ਨੇੜੇ ਦਸਮੇਸ਼ ਪਿਤਾ ਜੀ ਗੁਰਦੁਆਰਾ, ਸਿਵਲ ਲਾਇਨਜ, ਲੁਧਿਆਣਾ ਨੇ ਆਪਣਾ ਨਾਮ Sandeev Kiran Kaur Saini ਤੋਂ ਬਦਲਕੇ

🖚 ਮੈਂ', Sandeev Kiran Kaur ਪਤਨੀ ਲੇਟ ਜਸਬੀਰ ਸਿੰਘ ਸੈਣੀ ਵਾਸੀ #ਬੀ-34/594, ਚੰਦਰ ਨਗਰ, ਨੇੜੇ ਦਸਮੇਸ਼ ਪਿਤਾ ਜੀ ਗੁਰਦੁਆਰਾ, ਸਿਵਲ ਲਾਇਨਜ ਲੁਧਿਆਣਾ ਨੇ ਆਪਣੇ ਨਾਬਾਲਿਗ ਲੜਕੇ ਦਾ ਨਾਮ ਰਹਿਮਤਪਾਲ ਸਿੰਘ ਸੈਣੀ ਤੋਂ ਬਦਲਕੇ ਰਹਿਮਤਪਾਲ ਸਿੰਘ ਰੱਖ ਲਿਆ ਹੈ।

Sandeev Kiran ਅਤੇ ਉਪਨਾਮ ਕੌਰ ਰੱਖ ਲਿਆ ਹੈ।

🖛 ਮੈਂ, ਪੂਨਮ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਬਿਲਗਾ ਸਬ ਤਹਿਸੀਲ ਸਾਹਨੇਵਾਲ (ਲਧਿਆਣਾ), ਨੇ ਆਪਣਾ ਨਾਂ ਬਦਲ ਕੇ ਪੁਨਮ ਰਾਣੀ ਰੱਖ ਲਿਆ ਹੈ।

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ

ਇਸ਼ਤਿਹਾਰਾਂ ਛਪੇ (ਡਿਸਪਲੇ /ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨਾਂ ਨੂੰ ਤਸਦੀਕ ਨਹੀਂ ਕਰਦਾ।ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ

ਲਿਆ ਹੈ। ਵਿਕਰੀ ਨਿਮਨ ਹਸਤਾਖਰੀ ਦੁਆਰਾ ਈ–ਨਿਲਾਮੀ ਰਾਹੀਂ ਵੈਬ ਪੋਟਲ https://kotakbank.auctiontiger.net ਅਤੇ ਆਕਸ਼ਨ ਟਾਈਗਰ ਮੋਬਾਇਲ ਐਪ ਰਾਹੀਂ ਕਰਵਾਈ ਜਾਵੇਗੀ।

ਪਤਾ : ਮਕਾਨ ਨੂੰ 426ਏ, ਵਿਕਾਸ ਨਗਰ, ਨੂੰ 152, ਉਤਰ : ਪੇਵਿੰਗ, ਦਖਣ : ਖਾਲੀ ਪਲਾਟ

ਰਾਜਪੁਰਾ ਟਾਉਨ, ਰਾਜਪੁਰਾ 140401, ਸਮੇਤ ਇਸ 'ਤੇ ਮੌਜੂਦਾ ਅਤੇ ਭਵਿਖੀ ਢਾਂਚਾ ਅਤੇ ਸਾਰੇ ਈਜਮੈਂਟਰੀ/ਮਮੂਲ ਹੱਕ

ਨਾਂ ਬਦਲੀ

▼ I Manjit Kaur W/O Makhan Singh R/O Village Kamalpur, Teh. Sultanpur Lodhi, Distt. Kapurthala, Punjab, India, Indian do hereby solenmly declare and affirm as under I have changed my name from Gurmeet Kaur to Maniit Kaur R/O said above. Now my name is Manjit Kaur. All concerned may please note. I Heena D/O Sita Ram R/O Ward-3. Balachaur, Tehsil Balachaur, Distt. SBS Naga (PB) declare that I have changed my name from Heena to Heena Ladher. Concerned be note.

◆ I Amandeep Singh S/o kaura Singh Vill Bhedpura Post office Barsat Teh patiala Distt Patiala, have Changed my minor daughter I Kawaljeet Singh S/o Satnam Singh R/o Village Rampur Bhutwind, P/o. Verowal, Tehsil Khadur Sahib, District Tarn Taran, Punjab (India) I have change my name from Kawaljeet Singh To Kawaljeet is my name and my Surname is Singh. I Jatinder Singh S/o Dilbag Singh is R/o

VPO, Chak Kare Khan, Tehsil Khadoor Sahib, District Tarn Taran, Punjab (India) I have change my name From Jatinder Singh To Jatinder is my name, and my Surname is Singl ■ I hitherto known as Gagandeep singh bagri son of sukhjinder singh residing at guru nanak nagar Street no 2 davindera wali gali malout district Sri muktsar sahib, punjab Have changed my name and shall her as Gagandeep singh It is certified that I have complied with other legal requirements in this connection 🖛 ਮੈਂ. ਜਯੋਤੀ ਸੋਨੀ ਪੱਤਰੀ ਹਰਬੰਸ ਲਾਲ ਸੋਨੀ ਪਤਨੀ ਵਿਕਰਮ ਭਾਟੀਆ ਵਾਸੀ ਮਕਾਨ ਨੇ 810, ਦੂਜੀ ਮੈਜ਼ਿਲ, ਸੈਕਟਰ 117,

ਆਪਣਾ ਨਾਮ ਬਦਲ ਕੇ ਜਯੋਤੀ ਭਾਟੀਆ ਰੱਖ ਲਿਆ ਹੈ। 🖛 ਮੈਂ', ਚਾਂਦਨੀ ਪਤਨੀ ਪੁਸ਼ਕਰ ਸਿਆਲ, ਵਾਸੀ ਮਕਾਨ ਨੰ 1102, ਬਲਾਕ-ਓ, ਜਲਵਾਯੂ ਟਾਵਰਜ਼, ਨਿਊ ਸੰਨੀ ਐਨਕਲੇਵ, ਸੈਕਟਰ 125, ਜ਼ਿਲ੍ਹਾ ਐਸਏਐਸ ਨਗਰ, ਮੁਹਾਲੀ ਪੰਜਾਬ ਨੇ ਆਪਣਾ ਨਾਮ ਬਦਲ ਕੇ ਚਾਂਦਨੀ ਬਹਿਲ ਰੱਖ ਲਿਆ ਹੈ। 🕶 ਮੈਂ, ਰਾਜਵੀਰ ਕੌਰ ਉਰਫ ਸਿੰਦਰਪਾਲ ਕੌਰ ਪਤਨੀ ਜਗਦੇਵ ਕਮਾਰ ਵਾਸੀ ਬਾਦਸ਼ਾਹਪਰ ਤਹਿਸੀਲ ਧਰੀ ਜਿਲਾ ਸੰਗਰਰ ਨੇ ਾਪਣਾ ਨਾਮ ਬਦਲ ਕੇ ਸਿੰਦਰਪਾਲ ਕੌਰ ਰੱਖ ਲਿਆ

ਟੀਡੀਆਈ ਸਿਟੀ, ਏਅਰਪੋਰਟ ਰੋਡ, ਐਸਏਐਸ ਨਗਰ, ਮੋਹਾਲੀ

🖚 ਮੈਂ, ਹਰਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਰਾਮਪੁਰ ਫੂਲ, ਤਹਿਸੀਲ ਅਤੇ ਜ਼ਿਲ੍ਹਾ ਬਠਿੰਡਾ ਨੇ ਆਪਣਾ ਨਾਮ ਬਦਲ ਕੇ ਹਰਮਨਜੋਤ ਕੌਰ ਰੱਖ ਲਿਆ ਹੈ। 🖛 ਮੈਂ. ਭਪਿੰਦਰ ਸਿੰਘ ਪੱਤਰ ਬਲਵੰਤ ਸਿੰਘ ਵਾਸੀ ਨੇੜੇ ਆਟਾ ਚੱਕੀ ਸੈਕਟਰ-80, ਪਿੰਡ ਮੋਲੀ ਬੈਦਵਾਨ, ਤਹਿ ਤੇ ਜਿਲ

ਬਦਲ ਕੇ ਭੁਪਿੰਦਰ ਸਿੰਘ ਖੈਹਰਾ ਰੱਖ ਲਿਆ ਹੈ 🖛 ਮੈਂ, ਬਲਵਿੰਦਰ ਸਿੰਘ ਟਾਂਕ ਪੱਤਰ ਕਰਨੈਲ ਸਿੰਘ ਵਾਸੀ # ਸੈਕਟਰ 23–ਬੀ. ਸ਼ਾਂਤੀ ਨਗਰ. ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਨੇ ਅਪਣਾ ਨਾਮ ਬਦਲ ਕੇ ਬਲਵਿੰਦਰ ਸਿੰਘ ਰੱਖ ਲਿਆ

ਐਸਏਐਸ ਨਗਰ ਮੋਹਾਲੀ ਨੇ ਆਪਣਾ ਨਾਮ ਕਹਿੰਦਰ ਸਿੰਘ ਤੋਂ

♣ ਮੈਂ. ਸੀਮਾ ਪਰਾਸ਼ਰ ਪਤਨੀ ਅਰਵਿੰਦ ਰਤਨ, ਹਾਊਸ ਨੂੰ. 66 ਵਾਰਡ ਨੰ. 4 ਬੈਂਕ ਸਟਰੀਟ, ਦੌਰਾਹਾ (ਲੁਧਿਆਣਾ) ਨੇ ਆਪਣਾ ਨਾਮ ਬਦਲ ਕੇ ਸੀਮਾ ਰਤਨ ਕਰ ਲਿਆ ਹੈ। 🖛 ਮੈਂ, ਦਰਸ਼ਨ ਸਿੰਘ ਪੱਤਰ ਤਾਰਾ ਸਿੰਘ ਵਾਸੀ ਮਕਾਨ ਨੰਬਰ

1015, ਗਲੀ ਨੰਬਰ 7, ਬਲਾਕ −22, ਦਸਮੇਸ਼ ਨਗਰ, ਗਿੱਲ ਰੋਡ, ਲਧਿਆਣਾ 141003 ਨੇ ਆਪਣਾ ਨਾਮ ਦਰਸ਼ਨ ਸਿੰਘ ਤੋਂ ਬਦਲ ਕੇ ਦਰਸ਼ਨ ਸਿੰਘ ਬੰਮਰਾਹ ਰੱਖ ਲਿਆ ਹੈ। - ਮੈਂ', ਅਮਨਪ੍ਰੀਤ ਕੌਰ ਪਤਨੀ ਵਰਿੰਦਰ ਸਿੰਘ ਬੈਦਵਾਣ ਵਾਸੀ ਨੇੜੇ ਗਰਦੁਆਰਾ ਸਾਹਿਬ ਪਿੰਡ ਮਦਨਪਰ, ਫੇਜ-2 ਮੋਹਾਲੀ ਤਹਿਸੀਲ ਤੇ ਜਿਲਾ ਐਸਏਐਸ ਨਗਰ ਮੋਹਾਲੀ ਨੇ ਆਪਣਾ ਨਾਮ ਬਦਲ ਕੇ ਅਮਨਪੀਤ ਕੌਰ ਬੈਦਵਾਣ ਰੱਖ ਲਿਆ ਹੈ।

ਮੈਂ, ਅਮਨਦੀਪ ਕੌਰ ਪਤਨੀ ਕ੍ਰਿਸ਼ਨ ਕੁਮਾਰ ਵਾਸੀ ਨਿਉ

ਮਹਿਮਦਪੁਰ ਜੱਟਾ ਡਾਕਖਾਨਾ ਬਹਾਦਰਗੜ੍ਹ ਜਿਲਾ ਪਟਿਆਲਾ ਨੇ ਆਪਣੀ ਨਾਬਾਲਗ ਲੜਕੀ ਦਾ ਨਾਂ ਦਿਲਪ੍ਰੀਤ ਤੋਂ ਬਦਲ ਕੇ ਦਿਲਪੀਤ ਕੌਰ ਰੱਖ ਲਿਆ ਹੈ। **▼ ਮੈਂ**, ਹਰਜੀਤ ਕੌਰ ਪਤਨੀ ਮੇਵਾ ਸਿੰਘ ਸਿੱਧ , ਬੀ−3 ਜਝਾਰ

ਘ ਨਗਰ ਮਲੇਰਕੋਟਲਾ ਨੇ ਆਪਣਾ ਨਾਂ ਬੰਦਲ ਕੇ ਹਰਜੀਤ ਕੌਰ ਸਿੱਧ ਕਰ ਲਿਆ ਹੈ। r ਮੈਂ, ਵਿਨੈ ਕੁਮਾਰ ਉਰਫ ਵਿਨੈ ਗੁਪਤਾ ਪੁੱਤਰ ਜਵਾਹਰ ਲਾਲ ਗੁਪਤਾ ਵਾਸੀ ਫਲੈਂਟ ਨੂੰ. 603, ਟਾਵਰ ਨੂੰ.3, ਜੇਐਲਪੀਐਲ, ਸਕਾਈ ਗਾਰਡਨ, ਜੇਐਲਪੀਐਲ, ਮੌਲੀ ਬੈਦਵਾਨ, ਐਸ.ਏ.ਐਸ ਨਗਰ ਮੋਹਾਲੀ ਨੇ ਆਪਣਾ ਨਾਮ ਬਦਲ ਕੇ ਵਿਨੈ ਕੁਮਾਰ ਗੁਪਤਾ

♣ ਮੈਂ, ਅਸ਼ੋਕ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਵੀ.ਪੀ.ਓ ਝੱਤਰਾ, ਤਹਿਸੀਲ-ਜ਼ੀਰਾ, (ਫਿਰੋਜ਼ਪੁਰ) ਆਪਣਾ ਨਾਮ ਬਦਲ ਅਸ਼ੌਕ ਸਿੰਘ ਬਾਠ ਰੱਖ ਲਿਆ ਹੈ।

🖛 ਮੈਂ, ਸਮਾਇਲ ਪੱਤਰ ਰਵਿੰਦਰ ਕਮਾਰ ਵਾਸੀ ਬਲਾਕ ਨੰ. 3 ਗੁਰੂ ਨਾਨਕ ਸਕੂਲ ਬੈਕਸਾਈਡ, ਦੌਰਾਹਾ (ਲੁਧਿਆਣਾ), ਨੇ ਆਪਣਾ ਨਾਮ ਬਦਲ ਕੇ ਸਮਾਇਲ ਸ਼ਰਮਾ ਰੱਖ ਲਿਆ ਹੈ।

ਬੇਦਖਲੀ ਨੋਟਿਸ

ADVERTISEMENTS

OLASSIFIED

 ਅਸੀ, ਸੰਜੀਵ ਕੁਮਾਰ ਪੱਤਰ ਬਲਰਾਮ ਚੰਦ ਅਤੇ ਮੀਨਾ ਸ਼ਰਮਾ ਪਤਨੀ ਸੰਜੀਵ ਕਮਾਰ ਵਾਸੀਆਨ ਮਕਾਨ ਨੰਬਰ 25, ਪਿੰਡ ਨਾਨਕਪਰਾ ਅਲਿਆਸ ਸਰਫਾਬਾਦ ਤਹਿਸੀਲ ਅਤੇ ਜਿਲਾ ਰੂਪਨਗਰ ਨੇ ਆਪਣੇ ਪੁੱਤਰ ਭੂਸ਼ਨ ਸ਼ਰਮਾ ਅਤੇ ਨੂੰਹ ਗਗਨਦੀਪ ਕੋਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ -ਆਪਣੀ ਚੱਲ−ਅਚੱਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਹੈ। ਹਰ ਕਿਸਮ ਦੇ ਨਫ਼ਾ ਨੁਕਸਾਨ ਤੇ ਲੈਣ ਦੇਣ ਦੇ ਇਹ ਖੁੱਦ ਜ਼ੰਮਿੇਵਾਰ ਹੋਣਗੇ।

🖛 ਮੈਂ. ਐਤਵਾਰੀ ਪੱਤਰ ਪਿਆਰਾ ਰਾਮ ਵਾਸੀ ਮਲਕਪਰ ਤਹਿਸੀਲ ਡੇਰਾਬੱਸੀ, ਜਿਲਾ ਐਸਏਐਸ ਨਗਰ ਬਿਆਨ ਕਰਦਾ ਹਾਂ ਕਿ ਮੇਰੀ ਲੜਕੀ ਸਮਨ ਰਾਣੀ ਮੇਰੇ ਕਹਿਣੇ ਤੋ ਬਾਹਰ ਹੈ। ਮੇਰੇ ਤੇ ਮੇਰੇ ਪਰਿਵਾਰ ਨਾਲ ਲੜਾਈ-ਝਗੜਾ ਕਰਦੀ ਹੈ। ਮੈਂ ਇਸ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ। ☞ ਮੈਂ, ਅਜੈਬ ਸਿੰਘ ਪੱਤਰ ਚਾਨਣ ਸਿੰਘ ਵਾਸੀ ਮਕਾਨ

ਨੰਬਰ 432 ਡਾਲੀਮਾ ਵਿਹਾਰ ਰਾਜਪੂਰਾ ਜ਼ਿਲਾ ਪਟਿਆਲਾ ਬਿਆਨ ਕਰਦਾ ਹਾਂ ਕਿ ਮੇਰਾ ਬੇਟਾ ਮਨਪੀਤ ਸਿੰਘ, ਨੰਹ ਜਗਜੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਹਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਅੱਜ ਤੋਂ ਬਾਅਦ ਇਹਨਾਂ ਨਾਲ ਲੈਣ-ਦੇਣ ਕਰਨ ਵਾਲ ਉਹ ਖ਼ੁਦ ਜਿੰਮੇਵਾਰ ਹੋਵੇਗਾ। 🕶 ਮੈਂ, ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਆਕੜ, ਤਹਿਸੀਲ ਰਾਜਪਰਾ ਜਿਲਾ ਪਟਿਆਲਾ ਨੇ

ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਚ 🖛 ਮੈਂ, ਕੇਹਰ ਚੰਦ ਪੁੱਤਰ ਹੀਰਾ ਲਾਲ, ਵਾਸੀ #ਐਮ.ਆਈ 623, ਫੇਜ-9, ਸੈਕਟਰ-63 ਐਸ.ਏ.ਐਸ ਨਗਰ (ਮੋਹਾਲੀ ਨੇ ਆਪਣਾ ਲੜਕੇ ਸ਼ਾਰੂਖ ਖਾਨ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ

ਆਪਣੇ ਲੜਕੇ ਅਜੈਬ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ

ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। 🖛 ਮੈਂ ਹਰੀਦੇਵ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ #4591 ਵਾਰਡ ਨੰ. 13, ਸਰਹਿੰਦ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੀਆਂ ਲੜਕੀਆ ਵਨੀਤਾ ਰਾਣੀ ਤੇ ਨੇਹਾ ਰਾਣੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ

ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ

ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। ⊸ ਅਸੀ, ਸ਼ੀ ਕਿਸ਼ਨ ਪੱਤਰ ਰਾਧਾ ਕਿਸ਼ਨ ਵਾ ਮੰਨੀ ਦੇਵੀ ਪਤਨੀ ਸ਼੍ਰੀ ਕ੍ਰਿਸ਼ਨ ਵਾਸੀ ਪਿੰਡ ਐਰਵਾ ਕਟਰਾ ਤਹਿਸੀਲ ਬਿਧੁਨਾ ਜਿਲ੍ਹਾ ਔਰਈਆ , ਉੱਤਰ ਪ੍ਰਦੇਸ਼ ਹਾਲ ਵਾਸੀ ਜੂਡੀਸ਼ੀਅਲ ਕੋਰਟ ਕੰਪਲੈਕਸ, ਜੀਰਾ ਤਹਿਸੀਲ ਜੀਰਾ ਜਿਲਾ ਫਿਰੋਜਪੁਰ ਨੇ ਆਪਣੇ ਲੜਕੇ ਸੰਤੋਸ਼ ਕੁਮਾਰ ਉਰਫ ਪਿੰਟੂ ਉਰਫ ਪਾਲ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਪੂਰੇ ਕਾਰਤ ਵਿੱਚ ਚੱਲ ਅਚੱਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ

ਵਾਲਾ ਖਦ ਜਿੰਮੇਵਾਰ ਹੋਵੇਗਾ। 🖛 ਮੈਂ, ਮੇਜਰ ਸਿੰਘ ਪੁੱਤਰ ਮੰਗਤਾ ਸਿੰਘ ਵਾਸੀ ਸੱਦਾ ਸਿੰਘ ਵਾਲਾ ਜਿਲਾ ਮਾਨਸਾ ਨੇ ਆਪਣੇ ਲੜਕੇ ਜਸਵੀਰ ਸਿੰਘ ਤੇ ਨੂੰਹ ਕੋਮਲ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ, ਹਰਨੇਕ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ

ਪਿੰਡ ਛੜਬੜ, ਸਬ ਤਹਿਸੀਲ ਬਨੂੰੜ ਜਿਲਾ ਮੋਹਾਲੀ ਨੇ

ਆਪਣੇ ਲੜਕੇ ਸਤਨਾਮ ਸਿੰਘ ਤੇ ਨੂੰਹ ਰਜ਼ਨਦੀਪ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। 🖛 ਮੈਂ, ਗੁਰਜੰਟ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਆਲਮ ਪੱਤੀ, ਰੱਲਾ ਤਹਿਸੀਲ ਵਾ ਜਿਲਾ ਮਾਨਸਾ ਨੇ ਆਪਣੇ

ਲੜਕੇ ਸੇਵਕ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ 🕶 ਮੈਂ, ਗੁਰਚਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾ ਸੁਖਪਾਲ ਕੌਰ ਪਤਨੀ ਗਰਚਰਨ ਸਿੰਘ ਵਾਸੀਆਨ ਪਿੰਡ ਘੰਗਰੋਲੀ

ਕਲਾਰਾਂ ਜ਼ਿਲਾ ਪਟਿਆਲਾ ਅਪਣੇ ਲੜਕੇ ਸਤਨਾਮ ਸਿੰਘ ਨੂੰ ਜੌ ਸਾਡੇ ਕਹਿਣੇ ਤੋਂ ਬਾਹਰ ਹੋਣ ਕਰਕੇ ਉਸ ਨੂੰ ਸਾਡੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਕੋਟਕ ਮਹਿਦਰਾ ਬੌਕ ਲਿਮ.

ਰਜਿਸਟਰਡ ਦਫਤਰ : 27, ਬੀਕੇਸੀ, ਸੀ-27, ਜੀ ਬਲਾਕ, ਬਾਂਦਰਾ ਕੁਰਲਾ ਕੋਪਲੈਕਸ ਬਾਂਦਰਾ (ਈਸਟ), ਮੁੰਬਈ-400051 ਬ੍ਰਾਂਚ ਦਫਤਰ : ਬੇਸਮੈਂਟ, ਐਸੀਓ 153-154-155, ਸੈਕਟਰ 9 ਸੀ, ਮਾਧਯ ਮਾਰਗ, ਚੰਡੀਗੜ੍ਹ-160009, ਭਾਰਤ

ਈ-ਨਿਲਾਮੀ ਵਿਕਰੀ ਨੋਟਿਸ

ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਲਈ ਪਬਲਿਕ ਨੋਟਿਸ ਈਐੱਮਡੀ ਤੇ ਦਸਤਾਵੇਜ਼ (ਹਾਰਡ ਕਾਪੀ) ਅਤੇ (ਆਨਲਾਈਨ) ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਤੇ ਸਮਾਂ 16.8.2023, ਸ਼ਾਮ 04:00 ਵਜੇ ਤੱਕ ਈ-ਨਿਲਾਮੀ ਦੀ ਮਿਤੀ ਅਤੇ ਸਮਾਂ : 18.8.2023, ਸਵੇਰੇ 11 ਵਜੇ ਤੋਂ 12 ਵਜੇ ਤੱਕ

ਰੱਖ ਲਿਆ ਹੈ।

(ਪੰਜ ਮਿੰਟ ਦੇ ਅਸੀਮਤ ਵਾਧੇ ਦੇ ਨਾਲ ਵਿਕਰੀ ਦੀ ਸਮਾਪਤੀ ਤੱਕ) ਸਿਕਓਰਟਾਈਜੇਸ਼ਨ ਅਤੇ ਰੀਕੰਸਟਰੇਕਸ਼ਨ ਆਫ਼ ਫਾਈਨੈਨਸ਼ੀਅਲ ਅਸੈਟਸ ਅਤੇ ਇੰਨਫਰੋਸਮੈਂਟ ਆਫ਼ ਸਿਕਓਰਟੀ ਇੰਟਰਸਟ ਐਕਟ 2002 (2002 ਦਾ 54) ਸਰਫੇਸੀ ਐਕਟ ਤਹਿਤ

ਬੈਂਕ ਕੋਲ ਗਿਰਵੀ ਅਚੱਲ ਜਾਇਦਾਦ ਦੀ ਵਿਕਰੀ ਦਾ ਪਬਲਿਕ ਨੋਟਿਸ ਜ਼ਿਵੇਂ ਕਿ ਹੇਠ ਦਰਸ਼ਾਏ ਕਰਜ਼ਦਾਰ ਕੋਟਕ ਮਹਿੰਦਰਾ ਬੈਂਕ ਲਿਪ, ਹੇਠ ਦਰਸ਼ਾਈ ਰਕਮ ਅਤੇ ਬਿਆਜ਼ ਦੀ ਅਦਾਇਗੀ ਵਿਖੇ ਦੋਸੀ ਹੋਏ ਹਨ ਸੋ ਕੋਟਕ ਮਹਿੰਦਰਾ ਬੈਂਕ ਲਿਪ, ਨੇ ਆਪਣੇ ਅਧਿਕਾਰਿਤ ਅਵਸਰ ਰਾਹੀਂ ਸਰਵੇਸੀ ਐਕਟ 2002 ਦੀ ਧਾਰਾ 13 (4) ਤਹਿਤ ਗਿਰਵੀ ਾਇਦਾਦ ਦਾ ਕਬਜਾ ਲੈ ਲਿਆ ਹੈ ਅਤੇ ਬੈਂਕ ਨੇ ਹੇਠ ਦਰਸਾਈ ਜਾਇਦਾਦ ਨੂੰ ਸਕਿਓਰਿਟੀ ਇਨਟਰੱਸਟ (ਇਨਫੋਰਸਮੈਂਟ) ਰੂਲ 2002 ਦੇ ਰੂਲ 8 ਅਤੇ 9 ਤਹਿਤ "ਜਿਵੇਂ ਹੈ ਜਿੱਥੇ ਹੈ" ਅਤੇ "ਜਿਵੇਂ ਹੈ ਜੋ ਹੈ" ਅਤੇ "ਕੋਈ ਸ਼ਿਕਾਇਤ ਨਹੀਂ" ਦੇ ਆਧਾਰ 'ਤੇ ਵੇਚਣ ਦਾ ਫੈਸਲਾ

ਖਾਤੇ ਅਤੇ ਕਰਜਦਾਰਾਂ/ ਗਿਰਵੀਕਾਰਾਂ/ਗਰੰਟਰਾਂ ਦੇ ਨਾਮ	ਅਚੱਲ ਜਾਇਦਾਦ ਦਾ ਵੇਰਵਾ	ਡਿਮਾਂਡ ਨੌਟਿਸ ਮੁਤਾਬਕ ਰਕਮ	ਈਐਮਡੀ ਅਦਾਇਗੀ ਖਾਤਾ ਵੇਰਵਾ	ਰਾਖ਼ਵੀਂ ਕੀਮਤ ਬਿਆਨਾ ਰਾਸ਼ੀ ਜਮਾਂ ਬੋਲੀ ਵਾਧਾ ਰਕਮ
ਸ੍ਰੀ ਪਵਨ ਕੁਮਾਰ, ਸ੍ਰੀ ਪਰਵੀਨ ਕੁਮਾਰ ਅਤੇ ਸੀਮਤੀ ਪਸ਼ਪਾ ਦੇਵੀ ਦੀ ਹਿਸੇਦਾਰੀ ਫਰਮ.	ਨਾ ਵਾਹਯੋਗ ਜਾਇਦਾਦ ਦੇ ਸਾਰੇ ਅਤੇ ਅਹਿਮ ਹਿਸੀਆਂ	ਮਿਤੀ 31.7.2019 ਤੱਕ ਸਮੇਤ ਇਸ ਉਪਰੰਤ ਹੋਰ ਬਿਆਜ, ਲਾਗਤਾਂ	ਖਾਤਾ ਨੰ : 06410125272001 ਕੋਟਕ ਮਹਿੰਦਰਾ ਬੈਂਕ ਲਿਮ., ਨਗੇਮਨ ਪੁਆਇੰਟ ਬ੍ਰਾਂਚ, ਮੁੰਬਈ, ਆਈਐਫਐਸਸੀ ਕੋਂਡ : KKBK0000958	(ਆਰਪੀ) ਰੁ. 29,20,000/- (ਈਐਮਡੀ) ਰੁ. 2,92,000/- (ਬੀਆਈਏ) ਰੁ.: 25,000/-
ਅਨਾਜ ਮੰਡੀ, ਰਾਜਪੂਰਾ 140401, ਪੰਜਾਬ,	ਵਿਚੋਂ ਵਪਾਰਕ ਜਾਇਦਾਦ ਜੋ ਕਿ ਦੁਕਾਨ ਨੂੰ 152ਏ, ਨਵੀਂ ਅਨਾਜ ਮੰਡੀ, ਰਾਜਪੂਰਾ, ਮਿਣਤੀ 138.88 ਵਰਹ 'ਤੇ ਬਣਨ ਵਾਲਾ ਸਾਰ ਢਾਂਚਾ, ਸਮੇਤ ਫਿਟਿੰਗ, ਫਿਕਸਰ,	ਗ ਗਜ, ਦੁਕਾਨ ਨੂੰ 152 ਚ	ਦਾ ਭਾਗ ਸਥਿਤੀ ਨਵੀ ਅਨਾਜ ਮੰਡੀ, ਰਾਜਪੁਰਾ, ਜਿ	ਲਾ ਪਟਿਆਲਾ, ਪੰਜਾਬ ਜਾਂ ਉਸ

ਮਹਾਵੀਰ ਮੰਦਰ ਰੋਡ, ਰਾਜਪੁਰਾ ਟਾਊਨ, ਰਾਜਪੁਰਾ 140401, ਪੰਜਾਬ, ੀਡੀਐਸ ਕਟੌਤੀ : ਨਿਲਾਮੀ ਕੀਮਤ ਦਾ 1 ਫੀਸਦੀ ਟੀਡੀਐਸ ਕਟੌਤੀ ਦੀਆਂ ਸ਼ਰਤਾਂ : ੳ. ਟੀਡੀਐਸ ਕਟੌਤੀ ਕੀਤੀ ਜਾਵੇਗੀ ਅਤੇ ਗਿਰਵੀਕਾਰ/ਗਿਰਵੀਕਾਰਾਂ ਦੇ ਨਾਮ ਜਮਾਂ ਕਰਵਾਈ ਜਾਵੇਗੀ। ਅ. ਜੇਕਰ ਗਿਰਵੀ ਜਾਇਦਾਦ ਦੀ ਸੰਯਕਤ ਮਲਕੀਅਤ ਹੈ. ਤਾਂ ਪਹਿਲੇ ਮਾਲਕ ਦੇ ਨਾਮ 'ਤੇ ਟੀਡੀਐਸ ਕਟੌਤੀ ਕੀਤੀ ਜਾਵੇਗ ਜੇਕਰ ਵਿਕਰੀ ਡੀਡ ਵਿਖੇ ਮਲਕੀਅਤ ਦਾ ਖਾਸ ਅਨੁਪਾਤ ਹੈ ਤਾਂ ਉਨਾਂ ਦੇ ਨਾਂ ਮਲਕੀਅਤ ਦੇ ਅਨੁਪਾਤ ਦੇ ਮੁਤਾਬਕ ਟੀਡੀਐਸ ਕਟੌਤੀ ਕੀਤੀ ਜਾਵੇਗੀ। ੲ. ਨਿਲਾਮੀ ਦੇ ਖਰੀਦਦਾਰ ਨੂੰ ਟੀਡੀਐਸ ਜਮਾਂ ਕਰਵਾਉਣ ਉਪਰੰਤ ਟੀਡੀਐਸ ਅਦਾਇਗੀ ਅਤੇ ਪੁਸ਼ਟੀ ਲ

ਚੱਲ/ਅਚੱਲ ਜਾਇਦਾਦ ਦੀ ਈ ਨਿਲਾਮੀ ਰਾਹੀਂ ਵਿਕਰੀ ਦੀਆਂ ਨਿਯਮ ਅਤੇ ਸਰਤਾਂ : 1. ਈ-ਨਿਲਾਮੀ 'ਜਿਵੇਂ ਹੈ ਜਿੱਥੇ ਹੈ' ਅਤੇ 'ਜਿਵੇਂ ਹੈ ਜੋ ਹੈ' ਅਤੇ ਕੋਈ ਸ਼ਿਕਾਇਤ ਨਹੀਂ ਦੇ ਆਧਾਰ 'ਤੇ ਕੀਤੀ ਜਾਵੇਗੀ। ਅਧਿਕਾਰਿਤ

ਅਫ਼ਸਰ ਦੀ ਜਾਣਕਾਰੀ ਅਨੁਸਾਰ ਜਾਇਦਾਦ ਵਿੱਚ ਕੋਈ ਰਕਾਵਟ ਨਹੀਂ ਹੈ, ਫਿਰ ਵੀ ਸੰਭਾਵੀ ਬੋਲੀਕਾਰ ਆਪਣੀ ਸਤੰਤਰ ਪੜਤਾਲ ਰਕਾਵਟ ਸਬੰਧੀ ਕਰਵਾ ਸਕਦਾ ਹੈ, ਉਹ ਜਾਇਦਾਦ ਦੇ ਟਾਇਟਲ/ਦਾਅਵੇ/ਹੱਕ/ਬਕਾਏ

ਪੰਜਾਬ, 3. ਸ਼੍ਰੀਮਤੀ ਪੁਸ਼ਪਾ ਦੇਵੀ (ਗਰੈਟਰ ਕਮ ਗਿਰਵੀਕਾਰ) ਪਤਾ : ਮਕਾਨ ਨੂੰ 1474, ਮਹਾਵੀਰ ਮੰਦਰ ਰੋਡ, ਰਾਜਪੁਰਾ ਟਾਊਨ, ਰਾਜਪੁਰਾ 140401, ਪੰਜਾਬ, 4. ਸ਼੍ਰੀ ਪਰਵੀਨ ਕੁਮਾਰ (ਗਰੈਟਰ) ਪਤਾ : ਮਕਾਨ ਨੂੰ 1474,

ਜਮ ਨਾਲ ਜਾਇਦਾਦ ਨੂੰ ਫਰਕ ਪੈਂਦਾ ਹੋਵੇ ਦੀ ਜਾਣਕਾਰੀ ਬੋਲੀ ਜਮਾਂ ਕਰਵਾਉਣ ਤੋਂ ਪਹਿਲਾਂ ਲੈ ਲਵੇ। ਅਧਿਕਾਰਤ ਅਫਸਰ/ਸਰਖਿਅਤ ਲੈਣਦਾਰ ਕਿਸੇ ਵੀ ਤੀਜੀ ਧਿਰ ਦੇ ਦਾਅਵੇ/ਹੱਕ/ਬਕਾਏ ਲਈ ਜ਼ਿੰਮੇਵਾਰ ਨਹੀਂ ਹੋਵੇਗਾ . ਇਹ ਬੋਲੀਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਨੂੰ ਜਾਇਦਾਦ ਬਾਰੇ ਅਤੇ ਸਪੈਸੀਫਿਕੇਸ਼ਨਾਂ ਬਾਰੇ ਬੋਲੀ ਜਮਾਂ ਕਰਵਾਉਣ ਤੋਂ ਪਹਿਲਾਂ ਸੰਤਸ਼ਟ ਕਰੇ। ਨਿਲਾਮੀ ਵਾਲੀ ਜਾਇਦਾਦ ਦੀ ਨਿਰੀਖਣ ਲਈ ਚਾਹਵਾਨ ਬੋਲੀਕਾਰਾਂ ਨੂੰ ਬੈਂਕ ਦੇ ਕਮਕਾਜੀ ਘੰਟਿਆਂ ਦੌਰਾਨ ਲੋਕੇਸ਼ਨ ਰਿਕਵਰੀ ਮੈਨੇਜਰ–ਏਬੀਜੀ ਦੀ ਇਜਾਜਤ ਲੈਕੇ ਕਰਨ ਦਿਤੀ ਜਾਵੇਗੀ। 3. ਸੰਭਾਵੀ ਬੋਲੀਕਾਰ ਨਿਲਾਮੀ ਦੇ ਵੇਰਵੇ ਅਤੇ ਵਿਕਰੀ ਦੇ ਨਿਯਮ ਤੇ ਸ਼ਰਤਾਂ ਦੀ ਜਾਣਕਾਰੀ ਨਈ ਆਪਣੇ ਲਾਗ ਇਨ ਆਈਡੀ ਅਤੇ ਪਾਸਵਰਡ ਰਾਹੀਂ ਬੈਂਕ ਦੀ ਆਫੀਸ਼ੀਅਲ ਵੈਬਸਾਈਟ https://www.kotak.com/en/bank-auctions.html (ਯੂਜ਼ਰ ਆਈਡੀ ਤੇ ਪਾਸਵਰਡ "https://kotakbank.auctiontiger.net 'ਤੇ ਮੁਫ਼ਤ ਵਿੱਚ ਨਾਂ ਰਜਿਸਟਰਡ ਕਰਵਾ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ) 'ਤੇ ਪਹੁੰਚ ਕਰ ਸਕਦੇ ਹਨ। ਈਐਮਡੀ ਰਾਖਵੀਂ ਕੀਮਤ ਦੀ 10 ਫੀਸਦੀ ਰਾਹੀਂ ਡਿਮਾਂਡ ਡਰਾਫਟ/ਆਨਲਾਈਨ 'ਕੋਟਕ ਮਹਿੰਦਰਾ ਬੈਂਕ ਲਿਮ. ਦੇ ਪੱਖ ਵਿਚ ਜਿਸ ਦੀ ਅਦਾਇਗੀ ਚੰਡੀਗੜ੍ਹ ਵਿਖੇ ਐਟ ਪਾਰ ਕੀਤੀ ਜਾਵੇਗੀ ਅਤੇ ਸਬੰਧਤ ਬੈਂਕ ਬ੍ਰਾਂਚ ਵਿਖੇ ਸਮੇਤ ਸਾਰਣੀ 2 ਅਤੇ 3 ਦੇ ਭਰੇ ਅਤੇ ਹਸਤਾਖਰਤ ਕੀਤੇ ਕਾਪੀ ਦੇ ਨਾਲ ਟੈਂਡਰ ਫਾਰਮ ਨੂੰ ਨਥੀ ਕਰਕੇ ਮਿਤੀ l6.8.2023 ਸ਼ਾਮ 4 ਵਜੇ ਤੱਕ ਜਮਾਂ ਕਰਵਾਏ ਜਾਣ। ਟੈਂਡਰ ਫਾਰਮ ਸਬੰਧਤ ਬੈਂਕ ਬ੍ਰਾਂਚ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। 4. ਬੋਲੀਕਾਰ ਵੱਲੋਂ ਵੈਬ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਖਰੀਦਦਾਰ/ਬੋਲੀਕਾਰ ਉਪਰੋਕਤ ਦਸਤਾਵੇਜ਼ਾਂ ਦੀਆਂ ਕਾਪੀਆਂ ਵੈਬ ਪੋਰਟਲ 'ਤੇ ਬੋਲੀਆਂ ਜਮਾਂ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਅੱਪ ਲੋਡ ਕਰਨ ਜੋਕਿ ਉ. ਬੈਕ ਡਰਾਫਟ ਦੀ ਕਾਪੀ, ਅ. ਪੈਨ ਕਾਰਡ ਦੀ ਕਾਪੀ ੲ. ਸ਼ਨਾਖ਼ਤ ਵਜੋ ਸਬੂਤ (ਕੇਵਾਈਸੀ) ਜਿਵੇਂ ਕਿ ਖੁਦ ਤਸਦੀਕ ਕੀਤੀ ਵੋਟਰ ਆਈਡੀ ਕਾਰਡ/ਡਰਾਇਵਿੰਗ ਲਾਇਸੰਸ/ਪਾਸਪੋਰਟ ਦੀ ਕਾਪੀ ਆਦਿ ਸ. ਪਤੇ ਦੇ ਸਬੂਤ ਵਜੋਂ ਕਾਪੀ ਹ. ਪੂਰੀ ਤਰ੍ਹਾਂ ਭਰੀ ਹੋਈ ਅਤੇ ਦਸਤਖਤ ਕੀਤੇ ਸਾਰਨੀ ਨੂੰ ਅਤੇ 3 ਦੀ ਕਾਪੀ ਜੋ ਕਿ ਟੈਡਰ ਫਾਰਮ ਨਾਲ ਨੱਥੀ ਹੈ। ਇਸ ਦੇ ਬਿਨਾਂ ਕਾਗਜ਼ ਸਵੀਕਾਰੇ ਨਹੀਂ ਜਾਣਗੇ। 5. ਚਾਹਵਾਨ ਬੋਲੀਕਾਰ ਲਾਗਿਨ ਆਈਡੀ ਤੇ ਪਾਸਵਰਡ, ਅੱਪ ਲੋਡਿੰਗ ਡਾਟਾ, ਬੋਲੀ ਜਮਾਂ ਕਰਵਾਉਣ, ਈ ਬੋਲੀ ਵਿਧੀ ਸਬੰਧੀ ਟੇਨਿੰਗ ਲੈਣ ਲਈ ਮੈਸ: ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ (ਆਕਸ਼ਨ ਟਾਈਗਰ), ਅਹਿਮਦਾਬਾਦ ਹੈਲਪ ਲਾਈਨ ਨੰਬਰ : 079-68136880/881/837/842/09978591888 support@auctiontiger.net ਅਤੇ ਆਕਸ਼ਨ ਟਾਇਗਰ ਮੌਬਾਇਲ ਐਪ ਅਤੇ ਜਾਇਦਾਦ ਸਬੰਧੀ ਕਿਸੇ ਜਾਣਕਾਰੀ ਲਈ ਸੰਪਰਕ ਲਈ ਥੈਂਕ ਦੇ ਅਧਿਕਾਰੀਆਂ ਨੂੰ ਸੰਪਰਕ ਦਾ ਵੇਰਵਾ 101−102, ਪਹਿਲੀ ਮੰਜਿਲ, ਪੀਪੀ ਟਰੇਡ ਸੈਂਟਰ, ਪਲਾਟ ਨੂੰ ਪੀ-1, ਨੇਤਾਜੀ ਸੂਭਾਸ਼ ਪਲੇਸ, ਨਿਉ ਕਲਿਆਨ ਜਵੈਲਰਜ, ਨਵੀ ਦਿੱਲੀ 110034, ਸ੍ਰੀ ਮੋਹਿਤ ਵਿਆਸ, ਲੋਕੇਸ਼ਨ ਰਿਕਵਰੀ ਮੈਨੇਜਰ-ਏਬੀਜੀ, ਮੋਬਾ : 98188-87403, ਈਮੇਲ ਆਈਡੀ mohit.vyas@kotak.com ਕੰਮਕਾਜ ਵਾਲੇ ਦਿਨ ਦਫ਼ਤਰੀ ਘੰਟਿਆਂ ਦਰਮਿਆਨ ਸੰਪਰਕ ਕਰ ਸਕਦੇ ਹਨ। 6. ਉਹ ਖਰੀਦਦਾਰ ਜਿਨ੍ਹਾਂ ਕੋਲ ਵੈਦ ਯੂਜ਼ਰ ਆਈਡੀ ਪਾਸਵਰਡ ਹੈ ਅਤੇ ਜਿਨ੍ਹਾਂ ਨੇ ਡਿਮਾਂਡ ਡਰਾਫਟ/ਆਨਲਾਈਨ ਰਾਹੀਂ ਈਐਮਡੀ ਦੀ ਰਕਮ ਅਦਾ ਕੀਤੀ ਹੈ, ਹੀ ਆਨਲਾਈਨ ਨਿਲਾਮੀ ਵਿਚ ਭਾਗ ਲੈ ਸਕਦੇ ਹਨ। 7. ਜਾਇਦਾਦ ਦਾ ਨਿਰੀਖਣ : ਚਾਹਵਾਨ ਪਾਰਟੀਆਂ ਜਾਇਦਾਦ ਦਾ ਨਿਰੀਖਣ ਮਿਤੀ 14.8.2023 ਨੂੰ ਸਵੇਰੇ 11:00 ਵਜੇ ਤੋਂ 3:00 ਦਰਮਿਆਨ ਕਰ ਸਕਦੀਆਂ ਹਨ। 8. ਚਾਹਵਾਨ ਬੋਲੀਕਾਰ ਜਿਨ੍ਹਾਂ ਨੇ ਆਪਣੀ ਈਐਮਡੀ ਜੋ ਕਿ ਰਾਖਵੀਂ ਕੀਮਤ ਦੀ 10 ਫੀਸਦੀ ਤੋਂ ਘੱਟ ਨਹੀਂ ਹੈ ਡਿਮਾਂਡ ਡਰਾਫਟ/ਆਨਲਾਈਨ ਮੋਡ ਰਾਹੀਂ ਮਿਤੀ 16.08.2023 ਸ਼ਾਮ 4:00 ਵਜੇ ਤੱਕ ਜਮਾਂ ਕਰਵਾ ਦਿਤੀ ਹੈ ਉਹ ਈ ਨਿਲਾਮੀ 'ਚ ਭਾਗ ਲੈਣ ਦੇ ਹੱਕਦਾਰ ਹਨ। ਈ ਨਿਲਾਮੀ ਉਪਰ ਦਰਸਾਈ ਮਿਤੀ ਤੇ ਸਮੇਂ ਮੁਤਾਬਕ ਬੋਲੀਕਾਰਾਂ ਵਿਚਕਾਰ ਇੰਟਰ-ਸੇ ਬੋਲੀ ਰਾਹੀਂ ਕੀਤੀ ਜਾਵੇਗੀ। 9 ਬਿੱਲੀ ਕੀਮਤ, ਅਧਿਕਾਰਤ ਅਫਸਰ ਦੁਆਰਾ ਮਿਥੀ ਰਾਖਵੀ ਕੀਮਤ ਤੋਂ ਵਧ ਹੋਣੀ ਚਾਹੀਦੀ ਹੈ ਅਤੇ ਬੋਲੀਕਾਰ ਇਸ ਉਪਰੰਤ ਆਪਣੀ ਬੋਲੀ ਰੁ. 25,000/- (ਰੁ. ਪੱਚੀ ਹਜਾਰ ਸਿਰਫ) ਦੇ ਗੁਣਾਂਕ ਨਾਂਲ ਵਧਾ ਸਕਦੇ ਹਨ 10. ਜੇਕਰ ਕੋਈ ਬੋਲੀ ਈ ਨਿਲਾਮੀ ਖੜਮ ਹੋਣ ਦੇ ਆਖੀਰਲੇ 5 ਮਿੰਟ ਦੇ ਅੰਦਰ ਕੀਤੀ ਜਾਂਦੀ ਹੈ ਤਾ ਬੋਲੀ ਦਾ ਸਮਾਂ ਆਪਣੇ ਆਪ ਹੀ 5 ਮਿੰਟ ਵਧਾ ਦਿੱਤਾ ਜਾਵੇਗਾ (5 ਮਿੰਟ ਦੇ ਅਸੀਮਤ ਵਾਧੇ ਦੇ ਨਾਲ) ਜੋ ਬੋਲੀਕਾਰ ਈ ਨਿਲਾਮੀ ਖਤਮ ਹੋਣ ਸਮੇਂ ਸਰਵੋਚ ਬੋਲੀ ਲਗਾਏਗਾ (ਰਾਖਵੀਂ ਕੀਮਤ ਤੋਂ ਘੱਟ ਨਹੀਂ) ਨੂੰ ਸਫਲ ਬੋਲੀਕਾਰ ਐਲਾਨਿਆ ਜਾਵੇਗਾ ਅਤੇ ਅਫਸਰ/ਸੁਰੱਖਿਅਤ ਲੈਣਦਾਰ ਦੀ ਮਨਜੂਰੀ ਤੋਂ ਬਾਅਦ ਉਸ ਨੂੰ ਇਲਕਟਰਨਿਕ ਮਾਧਿਅਮ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। 11. ਸਫ਼ਲ ਬੋਲੀਕਾਰ ਦੀ ਬਿਆਨਾ ਰਾਸੀ (ਈਐਮਡੀ) ਵਿਕਰੀ ਦੇ ਭਾਗ ਵਜੋਂ ਰੱਖ ਲਈ ਜਾਵੇਗੀ ਅਤੇ ਅਸਫ਼ਲ ਬੋਲੀਕਾਰਾਂ ਦੀ ਈਐਮਡੀ 15 ਕਾਰਜਕਾਰੀ ਦਿਨਾਂ ਦੇ ਅੰਦਰ ਵਾਪਸ ਕਰ ਦਿਤੀ ਜਾਵੇਗੀ। ਈਐਮਡੀ 'ਤੇ ਕਿਸੇ ਕਿਸਮ ਦਾ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। ਸਫ਼ਲ ਬੋਲੀਕਾਰ ਨੂੰ ਅਧਿਕਾਰਤ ਅਫਸਰ ਦੁਆਰਾ ਆਫਰ ਮੰਜੂਰ ਹੋਣ ਉਪਰੰਤ ਵਿਕਰੀ ਦਾ 25 ਫੀਸਦੀ ਈਐਮਡੀ ਅਡਜਸਟ ਕਰਕੇ ਅਗਲੇ ਕਾਰਜ ਵਾਲੇ ਦਿਨ ਤੱਕ ਜਮਾਂ ਕਰਵਾਉਣੀ ਹੋਵੇਗੀ, ਵਿਕਰੀ ਰਕਮ ਬਾਕੀ 75 ਫੀਸਦੀ ਹਿਸਾ ਸੁਰਖਿਅੰਤ ਜਾਇਦਾਦ ਦੀ ਵਿਕਰੀ ਦੀ ਮੰਜੂਰੀ ਤੋਂ 15 (ਪੰਦਰਾਂ) ਦਿਨਾਂ ਦੇ ਅੰਦਰ ਜਾਂ ਅਧਿਕਾਰਤ ਅਫਸਰ ਨਾਲ ਲਿਖਤੀ ਤੌਰ 'ਤੇ ਮਜੂਰੀ ਵਾਲੇ ਸਮੇਂ ਤੱਕ ਜਮਾਂ ਕਰਵਾਉਣੀ ਹੋਵੇਗੀ। ਅਸਫਲ ਰਹਿਣ 'ਤੇ ਪਹਿਲਾ ਅਦਾ ਕੀਤੀ ਬਿਆਨਾ ਰਾਸੀ ਜਬਤ ਕਰ ਲਈ ਜਾਵੇਗੀ ਅਤੇ ਜਾਇਦਾਦ ਮੁੜ ਵੇਚੀ ਜਾਵੇਗੀ ਅਤੇ ਦੋਸ਼ੀ ਬੋਲੀਕਾਰ ਦਾ ਜਾਇਦਾਦ/ਰਕਮ 'ਤੇ ੌਕੋਈ ਦਾਅਵਾ/ਹੱਕ ਨਹੀਂ ਹੋਵੇਗਾ। 12. ਸੰਭਾਵੀ ਯੋਗ ਬੋਲੀਕਾਰ ਈ ਨਿਲਾਮੀ ਸਬੰਧੀ ਮੈਸ ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ ਤੋਂ ਈ ਨਿਲਾਮੀ ਦੀ ਮਿਤੀ ਤੋਂ ਪਹਿਲਾਂ ਈ ਨਿਲਾਮੀ ਸੰਬਧੀ ਆਨਲਾਈਟ ੍ਰੇਨਿੰਗ ਲੈ ਸਕਦੇ ਹਨ। ਨਾ ਹੀ ਅਧਿਕਾਰਤ ਅਫਸਰ/ਬੈਂਕ ਤੇ ਨਾ ਹੀ ਮੈਸ ਈ-ਪਰਕਿਊਰਮੈਂਟ ਟੈਕਨਾਲੋਜੀ ਲਿਮਟਿਡ ਕਿਸੇ ਇੰਟਰਨੈਟ ਨੈਟਵਰਕ ਸਮੱਸਿਆ ਲਈ ਜ਼ਿੰਮੇਵਾਰ ਹੋਵੇਗਾ ਅਤੇ ਸੰਭਾਵੀ ਬੋਲੀਕਾਰ ਨੂੰ ਈ ਨਿਲਾਮੀ ਸੰਬੰਧੀ ਸ਼ਮੂਲੀਅਤ ਲਈ ਤਕਨੀਕੀ ਤੌਰ 'ਤੇ ਆਪਣੇ ਆਪ ਪੂਰਾ ਪ੍ਖੰਧ ਨਾਲ ਲੇਸ ਹੋਣਾ ਹੋਵੇਗਾ। 13. ਖਰੀਦਦਾਰ ਨੂੰ ਖੁਦ ਸਟੈਂਪ ਡਿਊਟੀ/ਵਧੀਕ ਸਟੈਂਪ ਡਿਊਟੀ/ਤਬਾਦਲਾ ਖਰਚਾ ਫੀਸ ਆਦਿ ਅਤੇ ਇਸ ਤੋਂ ਬਿਨਾਂ ਸਟੈਚਰੀ/ ਨਾਨ ਸਟੈਚਰੀ ਖਰਚੇ, ਟੈਕਸ, ਦਰਾਂ, ਅਸੈਸਮੈਂਟ ਚਾਰਜ, ਫੀਸ ਆਦਿ ਸਾਰਾ ਦੇਣਾ ਹੋਵੇਗਾ। 14. ਅਧਿਕਾਰਿਤ ਅਫ਼ਸਰ ਲਈ ਸਰਵਉਚ ਬੋਲੀ ਨੂੰ ਸਵੀਕਾਰਨਾ ਲਾਜਮੀ ਨਹੀਂ ਹੋਵੇਗਾ ਅਤੇ ਉਹ ਕਿਸੇ ਉੱਚੀ ਬੋਲੀ ਜਾਂ ਸਾਰੀਆਂ ਬੋਲੀਆਂ ਨੂੰ ਬਿਨਾਂ ਕਿਸੇ ਕਾਰਨ ਸੰਵੀਕਾਰਨ ਕਰਨ ਰੱਦ ਕਰਨ ਜਾਂ ਅੱਗੇ ਪਾਉਣ ਜਾਂ ਨਿਲੰਭਤ ਕਰਨ ਸਬੰਧੀ ਸਾਰੇ ਅਧਿਕਾਰਾਂ ਨਾਲ ਲੈਸ ਹੈ। 15. ਬੋਲੀਕਾਰਾਂ ਨੂੰ ਬੇਨਤੀ ਹੈ ਕਿ ਸਾਰੇ ਵੇਰਵੇ ਨਿਯਮ ਅਤੇ ਸ਼ਰਤਾਂ ਸਬੰਧੀ ਵੈਬਸਾਈਟ ਮੈਸ ਈ-ਪਰਕਿਉਰਮੈਂਟ ਟੈਕਨਾਲੋਜੀ ਲਿਮਟਿਡ https://kotakbank.auctiontiger.net 'ਤੇ ਈ ਨਿਲਾਮੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਜ਼ਰੂਰ ਪਹੁੰਚ ਕਰੋ। 1.6. ਪ੍ਰਕਾਸ਼ਨ ਫੋਰਸ ਮਜੋਰੇ ਕਲਾਜ਼ ਦਾ ਵਿਸਾ ਹੈ। 17. ਵਿਕਰੀ ਟਾ ਸਰਟੀਫੀਕੇਟ ਵਿਕਰੀ ਦੀ ਸਾਰੀ ਰਕਮ ਦੀ ਪਾਪਤੀ ਤੋਂ ਬਾਅਦ ਅਤੇ ਫਾਰਮ 16ਏ ਰਾਹੀਂ ਨਿਲਾਮੀ ਖਰੀਦਦਾਰ ਵਲੋਂ ਟੀਡੀਐਸ ਸਰਟਿਫਿਕੇਟ ਜਮਾਂ ਕਰਵਾਉਣ ਉਪਰੰਤ ਸਰਖਿਅਤ ਲੈਣਦਾਰ ਦੀ ਮਨਜਰੀ ਦੇ ਨਾਲ ਜਾਰੀ ਸ਼ੀਤਾ ਜਾਵੇਗਾ। ਵਿਕਰੀ ਸਰਟੀਫਿਕੇਟ ਸਫਲ ਬੌਲੀਕਾਰ ਦੇ ਨਾਂ ਜਾਰੀ ਕੀਤਾ ਜਾਵੇਗਾ। ਉਹ ਵਿਅਕਤੀ ਜਿਸ ਨੇ ਬੋਲੀ ਜਮ੍ਹਾਂ ਕਰਵਾਈ ਹੈ ਜਾਂ ਈ ਨਿਲਾਮੀ ਵਿਚ ਭਾਗ ਲਿਆ ਹੈ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦਾ ਨਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ। 18. ਬੋਲੀਕਾਰ ਦੁਆਰਾ ਜਮ੍ਹਾਂ ਕਰਵਾਈ ਗਈ ਬੋਲੀ ਖਾਰਜ ਜਾਂ ਮੋੜੀ ਨਹੀਂ ਜਾਵੇਗੀ ਅਤੇ ਬੋਲੀਕਾਰ ਸਫਲ ਬੋਲੀ ਤੇ ਜਾਇਦਾਦ ਨੂੰ ਖਰੀਦਣ ਲਈ ਮਜਬੂਰ ਹੋਵੇਗਾ। ਜੇਕਰ ਬੋਲੀਕਾਰ ਲ ਉਪਰ ਦਰਸਾਏ ਨਿਯਮ ਅਤੇ ਸਰਤਾਂ ਮੁਤਾਬਕ ਕਿਸੇ ਵੀ ਤਰੀਕੇ ਨਾਲ ਅਦਾਇਗੀ ਵਿਚ ਅਸਫਲ ਰਹਿੰਦਾ ਹੈ ਤਾਂ ਉਸ ਦੁਆਰਾ ਜਮ੍ਹਾਂ ਕਰਵਾਈ ਗਈ ਸਾਰੀ ਰਕਮ ਜਬਤ ਕਰ ਲਈ ਜਾਵੇਗੀ। 19. ਅਧਿਕਾਰਤ ਅਫਸਰ ਦੁਆਰਾ ਸਫਲ ਬੋਲੀਕਾਰ ਐਲਾਨਿਆ ਜਾਣਾ ਆਖਰੀ ਅਤੇ ਸਬ ਨੂੰ ਮਨਜੂਰ ਹੋਵੇਗਾ। ਅਧਿਕਾਰਤ ਅਫਸਰ ਨੂੰ ਇਹ ਹੱਕ ਹੋਵੇਗਾ ਕਿ ਉਹ ਕੋਈ ਕਾਰਨ ਦੱਸੇ ਈ ਨਿਲਾਮੀ/ਬੋਲੀ ਨੂੰ ਕਿਸੇ ਵੀ ਸਮੇਂ ਖਾਰਜ ਕਰ ਸਕਦਾ ਹੈ। ਸ਼ਰਤ ਨਾਲ ਕੀਤੀ ਗਈ ਬੋਲੀ ਮਨਜੂਰ ਨਹੀਂ ਕੀਤੀ ਜਾਵੇਗੀ। ਕਿਰਪਾ ਨੇਟ ਕੀਤਾ ਜਾਵੇ ਕਿ ਇਕ ਵਾਰੀ ਬੋਲੀ ਜਮ੍ਹਾਂ ਕਰਵਾਉਣ ਤੋਂ ਬਾਅਦ ਉਸ ਨੂੰ ਬਦਲਿਆ ਨਹੀਂ ਜਾ ਸਕੇਗਾ। ਸਟੇਚੂਰੀ/ਨਾਨ ਸਟੇਚੂਰੀ ਬਕਾਏ,ਟੈਕਸ,ਰੇਟ, ਅਨੁਮਾਨ ਰਾਰਜ, ਫੀਸ ਆਦਿ ਜਿਸ ਕਿਸੇ ਵੱਲ ਵੀ ਬਕਾਇਆ ਹੈ ਦੀ ਅਦਾਈਗੀ ਸਫਲ ਬੋਲੀਕਾਰ ਦੀ ਜ਼ਿੰਮੇਵਾਰੀ ਹੋਵੇਗੀ। ਜੇਕਰ ਬੋਲੀ ਦੀ ਯੋਗਤਾ, ਬੋਲੀ ਦੀ ਰਕਮ, ਈਐਮਡੀ, ਬੋਲੀਕਾਰ ਦੀ ਯੌਗਤਾ, ਬੋਲੀਕਾਰ ਦੀ ਪ੍ਤੀਨੀਧੀ ਦੀ ਯੋਗਤਾ ਸਬੰਧੀ ਜੇਕਰ ਕੋਈ ਵਿਵਾਦ ਉਠਦਾ ਹੈ ਤਾਂ ਇਸ ਸਬੰਧੀ ਅਧਿਕਾਰਤ ਅਫਸਰ ਦਾ ਫੈਸਲਾ ਆਖਰੀ ਹੋਵੇਗਾ ਅਤੇ ਬੈਂਕ ਨੂੰ ਇਹ ਹੱਕ ਹੋਵੇਗਾ ਕਿ ਉਹ ਨਿਲਾਮੀ ਨੂੰ ਬੰਦ ਕਰਕੇ ਮੁੜ ਤੋਂ ਜਾਇਦਾਦ ਕਿਸੇ ਵੀ ਦਿਨ ਜਾਂ ਸਮੇਂ 'ਤੇ ਵਿਕਰੀ ਲਈ ਲਗਾ ਸਕਦਾ ਹੈ। ਕਿਸੇ ਵੀ ਮਤਭੇਦ ਲਈ ਬੋਲੀਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੇਵਲ ਸਬੰਧਤ ਬਰਾਂਚ ਦੇ ਸਬੰਧਤ ਅਧਿਕਾਰਤ ਅਫਸਰ ਨੂੰ ਸੰਪਰਕ ਕਰਨ। 20. ਖਾਸ ਹਦਾਇਤਾਂ ਅਖ਼ਰੀਲੇ ਪਲ ਵਿਚ ਬੋਲੀਕਾਰ ਦੁਆਰਾ ਬੋਲੀਆਂ ਆਪਣੇ ਫ਼ਾਈਦੇ ਲਈ ਇਸ ਦੀ ਮਨਾਈ ਕੀਤੀ ਜਾਵੇਗੀ ਨਾ ਹੀ ਦਾ ਕੋਟਕ ਮਹਿੰਦਰਾ ਬੈਂਕ ਲਿਮਟਿਡ ਅਤੇ ਨਾ ਹੀ ਸਰਵਿਸ ਪੋਵਾਈਡਰ ਕਿਸੇ ਲੈਪਸ/ਫ਼ੋਲਈਅਰ (ਇਟਰਨੈਟ/ ਪਾਵਰ ਫ਼ੇਲ੍ਹ) ਲਈ ਜਿੰਮੇਵਾਰ ਨਹੀਂ ਹੋਣਗੇ। ਅਜਿਹੇ ਹਲਾਤ ਨੂੰ ਵਧੀਆ ਬਣਾਉਣ ਲਈ ਬੋਲੀਕਾਰਾਂ ਨੂੰ ਬੇਨਤੀ ਹੈ ਕਿ ਉਹ ਜਿੱਥੇ ਜ਼ਰੂਰੀ ਹੈ ਵਧੀਆ ਪ੍ਬੰਧ ਕਰਨ। ਜਿਵੇਂ ਪਾਵਰ ਸਪਲਾਈ ਆਦਿ ਤਾਂ ਕਿ ਬੋਲੀ ਵਿਚ ਸਫ਼ਲਤਾਂ ਨਾਲ ਸ਼ਮੁਲੀਅਤ ਵਧੀਆ ਢੰਗ ਨਾਲ ਕੀਤੀ ਜਾ ਸਕੇ।

ਵਧੇਰੇ ਨਿਯਮ ਅਤੇ ਸ਼ਰਤਾਂ ਦੀ ਜਾਣਕਾਰੀ ਲਈ ਕ੍ਰਿਪਾ ਪਹੁੰਚ ਕਰੋ ਵੈੱਬਸਾਈਟ https://kotakbank.auctiontiger.net (ਮੈਸ ਈ-ਪਰਕਿਉਰਮੈਂਟ ਟੈਕਨਾਲੋਜੀ ਲਿਮਟਿਡ)) ਇਸ ਨੂੰ ਸਕਿਓਰਿਟੀ ਇੰਟਰੱਸਟ (ਇੰਨਫੋਰਸਮੈਂਟ) ਰੂਲ 2002 ਦੇ ਰੂਲ 8 (6) ਅਤੇ 9 (1) ਤਹਿਤ 15 ਦਿਨਾਂ ਦਾ ਸਟੇਚੁਰੀ ਵਿਕਰੀ ਨੋਟਿਸ ਵੀ ਸਮਝਿਆ ਜਾਵੇ। ਨੋਟ: ਕਰਜਦਾਰਾਂ/ਗਰੈਟਰਾਂ/ਗਿਰਵੀਕਾਰਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਇਸ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਆਪਣੀ ਜਾਇਦਾਦ ਛੂਡਾਉਣ ਲਈ ਉਪਰ ਦਰਸ਼ਾਈ ਰਕਮ ਸਮੇਤ ਬਣਦਾ ਵਿਆਜ

ਅਤੇ ਐਨਸਲਰੀ ਖਰਚੇ ਅਦਾ ਕਰਨ ਅਫਸਲ ਰਹਿਣ ਤੇ ਜਾਇਦਾਦ ਨਿਲਾਮ/ਵੇਚੀ ਜਾਵੇਗੀ ਅਤੇ ਜੇਕਰ ਕੋਈ ਬਕਾਇਆ ਬਚਦਾ ਹੈ ਉਸ ਨੂੰ ਸਮੇਤ ਵਿਆਜ ਅਤੇ ਖਰਚੇ ਦੇ ਵਸੂਲਿਆ ਜਾਵੇਗਾ। ਮਿਤੀ. 27.07.2023

ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਮਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

₁ਾਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਬਣਿਆ ਬੂਬ ਨੰ 50, ਸੈਕਟਰ 11-ਡੀ, ਯੂਟੀ, ਚੰਡੀਗੜ੍ਹ ਦਾ 100 ਫੀਸਦੀ ਹਿੱਸਾ ਸ੍ਰੀ ਬਲਦੇਵ ਰਾਜ ਪੁੱਤਰ ਸ੍ਰੀ ਰਾਜਾ ਰਾਮ ਦੇ ਨਾਂ ਹੈ।ਹੁਣ, ਸ੍ਰੀ ਨਵੀਨ ਕੁਮਾਰ ਨੇ ਦਸਿਆ ਹੈ ਕ ਸੀ ਬਲਦੇਵ ਰਾਜ ਦੀ ਮੌਤ ਮਿਤੀ 12.4.2020 ਨੂੰ ਹੋ ਚੱਕੰ ਹੈ, ਪਿਛੇ ਦਸੀ ਜਾਇਦਾਦ ਦੇ ਲੀਜ ਹੋਲਡ ਹੱਕਾਂ ਸਬੰਧੀ ਉਸ ਦੇ ਪੱਖ ਵਿਚ ਰਜਿਸਟਰਡ ਵਸੀਅਤ ਮਿਤੀ 24.12.2013 ਛਡ ਗਏ ਹਨ। ਸ੍ਰੀ ਨਵੀਨ ਕੁਮਾਰ ਨੇ ਬਣਿਆ ਬੂਥ ਨੰ 50, ਸੈਕਟਰ 11-ਡੀ, ਯੂਟੀ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ -ਜਿਸਟਰਡ ਵਸੀਅਤ ਮਿਤੀ 24.12.2013 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਮ੍ਰਿਤਕ ਪਿਛੇ ਹੇਠ ਮੁਤਾਬਕ ਕਾਨੂੰਨੀ ਵਾਰਸ ਛਡ ਗਿਆ ਹੈ

ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ

ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।ਇਸ ਲੇਖ ਮੁਕਾਬਲੇ ਲਈ ਬੱਚਿਆਂ ਦੀ ਅਗਵਾਈ

ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਮੈਡਮ ਹਰਦੀਪ

ਪਬਲਿਕ ਨੋਟਿਸ

ਸਨਮੁਖ ਸ੍ਰੀ ਰਾਜੀਵ ਤਿਵਾਰੀ, ਅਸਿਸਟੈਂਟ

ਕੌਰ ਅਤੇ ਮੈਡਮ ਗੁਰਪੀਤ ਕੌਰ ਨੇ ਕੀਤੀ।

ਵਿਸ਼ਾ : ਬਣਿਆ ਬੂਥ ਨੇ 50, ਸੈਕਟਰ 11-

ਡੀ, ਯੂਟੀ, ਚੰਡੀਗੜ੍ਹ (ਆਰਬੀਐਲ 2704)

ਦੇ 100 ਫੀਸਦੀ ਹਿਸੇ ਦੇ ਲੀਜ਼ ਹੋਲਡ ਹੋਕ

ਜਿਸਟਰਡ ਵਸੀਅਤ ਮਿਤੀ 24.12.2013

ਦੇ ਆਧਾਰ 'ਤੇ ਸੀ ਬਲਦੇਵ ਰਾਜ ਪੱਤਰ ਸੀ

ਪੱਤਰ ਸੀ ਰਾਮ ਦੇ ਨਾਂ ਤਬਦੀਲ ਕਰਨ ਸੰਬਧੀ।

ਨੇ ਨੇ	ਕਾਨੂਨਾ ਵਾਰਸਾ ਦ ਨਾ	।ਮ੍ਰਤਕ ਨਾਲ ਰਿਸ਼ਤਾ		
1.	ਸ੍ਰੀਮਤੀ ਆਸ਼ਾ ਰਾਣੀ	ਪਤਨੀ		
2.	ਸ੍ਰੀ ਸ਼ੁਭਮ ਖੰਨਾ	ਪੁੱਤਰ		
3.	ਮਿਸ. ਰਜਨੀ	ਪੁੱਤਰੀ		
4.	ਮਿਸ. ਬਬਲੀ	ਪੁੱਤਰੀ		
5.	ਮਿਸ. ਪੂਜਾ	ਪੁੱਤਰੀ		
6.	ਮਿਸ. ਸੋਨੀਆ	ਪੁੱਤਰੀ		

ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਮਸਟੇਟ ਦਫਤਰ, ਯੂਟੀ, ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਸੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦੀ ਮਲਕੀਅ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਸਬੰਧਤ ਦਸਤਾਵੇਜ ਏ ਨਾਲ ਨਿਮਨਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਹ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇ

ਨੁਸਾਰ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ। ਸ਼ੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫ਼ਿਸ਼**ਰ**ੁਯੂ ਟੀ ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਸਨਮਖ ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ-3, ਯੂ.ਟੀ., ਚੰਡੀਗੜ੍ਹ ਵਿਸ਼ਾ : ਬੂਥੂ ਨੂੰ 32. ਸੈਕਟਰ 44ਸੀ, ਚੰਡੀਗਡ



1

ਤੀਸਦੀ ਹਿਸੇ ਲੀਜੀ ਸਨ, ਜਿਨਾਂ ਨੇ ਆਪਣੀ ਨ<mark>ੰ</mark>ਹ ਸੀਮਤੀ ਸੈਤੋਸ਼ ਕੁਮਾਰੀ ਪਤਨੀ ਐਸਆਰ[ੰ] ਬਾਂਸਲ (ਸੁਖਦੇਵ ਰਾਮ ਬਾਂਸਲ) ਦੇ ਪਖ ਵਜ ਰਜ਼ਿਟਰਡ ਵਸ਼ੀਅਤ ਤਰਰੀਰ ਕੀਤੀ ਸੀ। ਸੀ ਐਸਆਰ ਥਾਂਸਲ ਪੁੱਤਰ ਕੌਰ ਚੈਦ, ਯੋਗੇਸ਼ ਕੁਮਾਰ ਥਾਂਸਲ ਅਤੇ ਸ਼੍ਰੀ ਪਰਦੀਪ ਬਾਂਸਲ ਨੇ ਦਸਿਆ ਹੈ ਕਿ ਸੀਮਤੀ ਸੰਤੋਸ਼ ਕਮਾਰੀ ਪਤਨੀ ਸੰ ਐਸਆਰ ਬਾਂਸਲ (ਸੁਖਦੇਵ ਰਾਮ ਬਾਂਸਲ) ਦੀ ਮੌਤ ਮਿਤੰ 5.5.2020 ਨੂੰ ਹੋ ਚੁੱਕੀ ਹੈ, ਜੋ ਸ੍ਰੀ ਕੌਰ ਚੰਦ (ਮ੍ਰਿਤਕ ਮਿਤੰ 21.3.2001) ਦੁਆਰਾ 100 ਫੀਸਦੇ ਹਿਸੇ ਸਬੰਧੀ ਤਹਰੀਰ ਸ਼ਟਰਡ ਵਸੀਅਤ ਮਿਤੀ 7.6.1995 ਦੀ ਲਾਭਪਾਤਰੀ ਸੀ ਅਤੇ ਉਨਾਂ ਨੇ ਇਹ ਵੀ ਦਸਿਆ ਹੈ ਕਿ ਸੀ ਕੌਰ ਚੈਦ ਅਤੇ ਸੀਮਤੀ ਤੇਸ਼ ਕੁਮਾਰੀ ਦੇ ਹੇਠ ਮੁਤਾਬਕ ਕਾਨੂੰਨੀ ਵਾਰਸ ਹਨ : ੀ ਕੌਰ ਚੈਦ ਦੇ ਕਾਨੂੰਨੀ ਵਾਰਸ

ਸ੍ਰੀਮਤੀ ਦਵਾਰਕਾਂ ਦੇਵੀ-ਪਤਨੀ (ਮ੍ਰਿਤਕ 25.10.2010 ਸਵ. ਸ੍ਰੀ ਕਸਤੂਰੀ ਲਾਲ-ਪੁੱਤਰ (ਮ੍ਰਿਤਕ 8.6.2020) ਕਸਤੂਰੀ ਲਾਲ ਦੇ ਕਾਨੂੰਨੀ ਵਾਰਸ . ਉ. ਸ਼ੀਮਤੀ ਅੰਗੂਰੀ ਦੇਵੀ-ਪਤਨੀ, ਅ. ਸੀ ਦਵਿੰਦਰ ਕਮਾਰ

ਸ਼ੀਮਤੀ ਸਵੀਨਾ ਰਾਣੀ-ਪੁੱਤਰੀ, ਸ. ਸ਼ੀਮਤੀ ਰੰਜਨਾ ਜੈਨ . ਸੀ ਐਸਆਰ ਬਾਂਸਲ (ਸੀ ਸਖਦੇਵ ਰਾਮ ਬਾਂਸਲ)-ਪੱਤਰ

ਸਵ, ਸੀ ਗਿਰਧਾਰੀ ਲਾਲ-ਪੱਤਰ (ਮਿਤਕ 10.2.2014) ਸਵ. ਸ਼ੀਮਤੀ ਪੁਸ਼ਪਾ ਦੇਵੀ-ਪਤਨੀ (ਮ੍ਰਿਤਕ

r. ਸਿਮੀ ਰਾਣੀ–ਪੱਤਰੀ, ਹ. ਸਵ. ਸੀ ਓਮ ਪਕਾਸ਼–ਪੱਤਰ (ਮਿਤਕ 0.1.1983) ਜੀ ਓਮ ਪਕਾਸ਼ ਦੇ ਕਾਨੰਨੀ ਵਾਰਸ

ਸ੍ਰੀ ਐਸਆਰ ਬਾਂਸਲ (ਸੁਖਦੇਵ ਰਾਮ ਬਾਂਸਲ)-ਪਤੀ, 2. ਸੰ ਹੁਣ, ਸ਼ੀ ਐਸਆਰ ਬਾਂਸਲ ਪੁੱਤਰ ਕੌਰ ਚੈਦ, ਯੋਗੇਸ਼ ਕੁਮਾਰ ਬਾਂਸਲ ਅਤੇ ਸ਼ੀ ਪਰਦੀਪ ਬਾਂਸਲ ਨੇ ਸ਼ੀ ਕੌਰ ਚੈਦ ਦੀ ਮਲਕੀਅਤ ਜਿਨ ਨੇ 100 ਫੀਸਦੀ ਹਿਸੇ ਸਬੰਧੀ ਰਜਿਸਟਰਡ ਵਸੀਅਤ ਸ਼ੀਮਤੀ ਸੈਤੋਸ਼ ਕੁਮਾਰੀ ਦੇ ਪਖ ਵਿਚ ਤਹਰੀਰ ਕੀਤੀ ਅਤੇ ਸ਼ੀਮਤੀ ਸੈਤੋਸ ਤੋਸ਼ ਕੁਮਾਰੀ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਉਪਰੋਕਤ ਪੁਇਦਾਦ ਦੇ 100 ਫੀਸਦੀ ਹਿਸੇ ਦੇ ਲੀਜ਼ ਹੋਲਡ ਹੱਕ ਆਪਣੇ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ।ਜੇਕਰ ਕਿਸ ਵਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਟਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੌਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਮਾਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ∕ਨੋਟਰੀ ਤੋਂ ਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ

> ਸਨਮੁਖ ਸ੍ਰੀ ਸੰਯਮ ਗਰਗ ਐਚਸੀਐਸ, ਅੁਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਆਫਿਸਰ-3, ਯੂ.ਟੀ., ਚੰਡੀਗੜ੍ਹ

ਵਿਸ਼ਾ: ਰਿਹਾਇਸੀ ਸਾਈਟ ਨੂੰ 497, ਸੈਕਟਰ 15-ਏ ਚੰਡੀਗੜ (ਆਰਪੀ 10748) ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਮੇਜਰ ਜਨਰਲ ਗੁਰਬਖਸ਼ ਸਿੰਘ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸਵ ਮੇਜਰ ਜਨਰਲ ਗਰਬਖਸ਼ ਸਿੰਘ ਰਿਹਾਇਸੀ ਸਾਈਟ ਨੰ 497, ਸੈਕਟਰ 15-ਏ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ।

ਸੋਨੀਆ ਸਿੰਘ ਨੇ ਦਸਿਆ ਹੈ ਕਿ ਮੇਜਰ ਜਨਰਲ ਗਰਬਖਸ਼ ਸਿੰਘ ਦੀ ਮੌਤ ਮਿਤੀ 18/02/2023 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ

ਕਾਨੂੰਨੀ ਵਾਰਸਾਂ ਦੇ ਨਾਂ

ਸੋਨੀਆ ਸਿੰਘ ਪ੍ਰਭਜੋਤ ਕੌਰ ਪਤਨੀ (ਮ੍ਰਿਤਕ) ਪੁੱਤਰੀ ਜਯੋਤਸਨਾ ਖੰਨਾ ਪੁੱਤਰੀ ਸੁਪਿਆ ਗਰੋਵਰ ਪੱਤਰੀ ਸੰਪਰਨਾ ਭਾਰਦਵਾਜ

ਸਿੰਘ ਦੀ ਮਲਕੀਅਤ ਰਿਹਾਇਸੀ ਸਾਈਟ ਨੰ 497, ਸੈਕਟਰ

15-ਏ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ 29.12.2020 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ।ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੈਨੂੰ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। <mark>ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ</mark> ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀ /ਲਾਭਪਾਤਰੀਆਂ ਦੇ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

C M Y B

ਹੁਣ, ਸੋਨੀਆ ਸਿੰਘ ਨੇ ਸਵਾ ਮੇਜਰ ਜਨਰਲ ਗੁਰਬਖਸ਼

ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਐ